

ਵਿਆਪਕ ਜਮਾ ਨੀਤੀ ਅਕਤੂਬਰ 2025

ਜਾਰੀ ਕਰਤਾ:

ਅੰਬੁਜ ਚੰਦਨਾ, MD ਖਪਤਕਾਰ ਬੈਂਕਿੰਗ ਇੰਡੀਆ

ਦਿਵਯੋਸ਼ ਦਲਾਲ, MD ਇੰਸਟੀਚਿਊਸ਼ਨਲ ਬੈਂਕਿੰਗ ਇੰਡੀਆ (FIG ਅਤੇ SME)

ਸਾਂਤਨੂ ਮਿੱਤਰਾ, MD ਇੰਸਟੀਚਿਊਸ਼ਨਲ ਬੈਂਕਿੰਗ ਇੰਡੀਆ (ਲਾਰਜ ਕੈਪ ਅਤੇ ਮਿਡ ਕੈਪ)

ਵਿਸ਼ਾ-ਵਸਤੂ

ਦਿਸ਼ਾ-ਨਿਰਦੇਸ਼ ਸਿਧਾਂਤ	1
ਨੀਤੀ	2
1. ਜਮਾਂ ਖਾਤਿਆਂ ਦੀਆਂ ਕਿਸਮਾਂ	2
1.1.1. ਬੱਚਤ ਬੈਂਕ ਖਾਤਾ	2
1.1.1.1. ਨਾਬਾਲਗ ਖਾਤਾ	3
1.1.1.2. ਗੈਰ-ਨਿਵਾਸੀ ਬੱਚਤ ਖਾਤੇ	3
1.1.1.3. ਬੁਨਿਆਦੀ ਬੱਚਤ ਬੈਂਕ ਜਮਾਂ ਖਾਤਾ (BSBDA)	4
1.1.2. ਚਾਲੂ ਖਾਤਾ	5
1.1.3. ਵਿਦੇਸ਼ੀ ਕਰੰਸੀ ਖਾਤਾ	5
1.1.4. ਵਿਸ਼ੇਸ਼ ਗੈਰ-ਨਿਵਾਸੀ ਰੁਪਾਇਆ ਖਾਤੇ	5
1.1.5. ਮਿਆਦੀ ਜਮਾਂ	5
1.1.5.1. ਆਵਰਤੀ ਜਮਾਂ	5
1.1.7. ਨਿਵਾਸੀ ਵਿਦੇਸ਼ੀ ਕਰੰਸੀ ਖਾਤੇ	6
1.1.8. ਮਿਆਦੀ ਜਮਾਂ 'ਤੇ ਉਵਰਡਰਾਫਟ/ਜਮਾਂ ਕਰਜ਼ਾ	6
2. ਖਾਤਾ ਖੋਲਣਾ	7
3. ਵਿਆਜ	8
ਜਮਾਂ ਖਾਤਿਆਂ ਦਾ ਸੰਚਾਲਨ	13
ਹੋਰ ਬੈਂਕਿੰਗ ਸੇਵਾਵਾਂ	17
ਹੋਰ ਮਹੱਤਵਪੂਰਨ ਜਾਣਕਾਰੀ-	18
ਸ਼ਾਸਨ	19
ਅੰਤਿਕਾ 1	20
ਸ਼ਬਦਾਵਲੀ	20
ਅੰਤਿਕਾ 2	20
ਬਲਕ ਡਿਪਾਜ਼ਿਟ ਲਈ IBG ਰੇਟ ਅਪਡੇਸ਼ਟ ਪ੍ਰਕਿਰਿਆ	20
ਅੰਤਿਕਾ 3	21
ਸੰਸਕਰਨ ਇਤਿਹਾਸ	21

ਦਿਸ਼ਾ-ਨਿਰਦੇਸ਼ ਸਿਧਾਂਤ

ਇਹ ਦਸਤਾਵੇਜ਼ ਬੈਂਕ ਦੁਆਰਾ ਦਿੱਤੇ ਜਾਣ ਵਾਲੇ ਅਲੱਗ-ਅਲੱਗ ਜਮਾਂ ਉਤਪਾਦਾਂ ਅਤੇ ਉਹਨਾਂ ਨਾਲ ਜੁੜੀਆਂ ਬੈਂਕਿੰਗ ਸੇਵਾਵਾਂ ਬਾਰੇ ਦਿਸ਼ਾ-ਨਿਰਦੇਸ਼ ਸਿਧਾਂਤਾਂ ਦੀ ਜਾਣਕਾਰੀ ਦਿੰਦਾ ਹੈ। ਇਹ ਦਸਤਾਵੇਜ਼ ਜਮਾਕਰਤਾਵਾਂ ਦੇ ਅਧਿਕਾਰਾਂ ਨੂੰ ਪਛਾਣਦਾ ਹੈ ਅਤੇ ਇਸ ਦਾ ਮਕਸਦ ਗਾਹਕਾਂ ਦੇ ਫਾਇਦੇ ਲਈ ਆਮ ਲੋਕਾਂ ਤੋਂ ਜਮਾਂ ਲੈਣ, ਅਲੱਗ-ਅਲੱਗ ਜਮਾਂ ਖਾਤਿਆਂ ਦੇ ਸੰਚਾਲਣ ਅਤੇ ਇਸ ਨੂੰ ਚਲਾਉਣ, ਵਿਆਜ ਦੀ ਅਦਾਇਗੀ, ਖਾਤਾ ਬੰਦ ਕਰਨ, ਮਰੇ ਹੋਏ ਜਮਾਕਰਤਾਵਾਂ ਦੇ ਨਿਪਟਾਣ ਦੇ ਤਰੀਕੇ ਆਦਿ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਫੈਲਾਉਣਾ ਹੈ। ਇਸ ਦਸਤਾਵੇਜ਼ ਦੁਆਰਾ ਗਾਹਕਾਂ ਵਿੱਚ ਜਾਗਰੂਕਤਾ ਪੈਦਾ ਹੋਣ ਅਤੇ ਜਮਾਂ ਖਾਤਿਆਂ ਨਾਲ ਜੁੜੀ ਬੈਂਕ ਦੀ ਪ੍ਰਕਿਰਿਆ ਬਾਰੇ ਦੱਸਦੇ ਹੋਏ ਜ਼ਿਆਦਾ ਪਾਰਦਰਸ਼ਤਾ ਆਉਣ ਦੀ ਉਮੀਦ ਹੈ।

ਇਸ ਨੀਤੀ ਨੂੰ ਅਪਨਾਉਂਦੇ ਹੋਏ, ਬੈਂਕ ਕੋਡ ਐਂਡ ਬੈਂਕਸ ਕਮਿਟਮੈਂਟ ਟੂ ਕਸਟਮਰਸ ਵਿੱਚ ਗਾਹਕ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।

DBS Bank India Ltd (DBIL) DBS Bank Ltd(DBL) ਦੀ ਪੂਰੀ ਤਰਾਂ ਨਾਲ ਮਾਲਕੀਅਤ ਵਾਲੀ ਸਹਾਇਕ ਕੰਪਨੀ (WOS) ਹੈ। ਇਸ ਦਾ ਮੁੱਖ ਦਫਤਰ ਸਿੰਗਾਪੁਰ ਵਿੱਚ ਹੈ। ਵਧੀਆ ਅਭਿਆਸ ਸਾਂਝੇ ਕਰਨ ਵਾਸਤੇ DBIL ਮੁਸ਼ਕਲ, ਲੰਬੇ ਸਮੇਂ ਦੇ, ਵੱਡੇ ਜਾਂ ਜ਼ਰੂਰੀ ਲੈਣ-ਦੇਣ ਨਾਲ ਨਿਪਟਣ ਵਿੱਚ DBL ਦੇ ਅਨੁਭਵ ਅਤੇ ਮੁਹਾਰਤ ਦਾ ਇਸਤੇਮਾਲ ਕਰੇਗਾ ਤਾਂ ਜੋ ਕਿ ਇਹ ਪੱਕਾ ਹੋ ਸਕੇ ਕਿ ਗਰੁੱਪ ਦੇ ਘੱਟੋ-ਘੱਟ ਸਵੀਕਾਰਯੋਗ ਮਾਨਦੰਡ ਪੂਰੇ ਹੋ ਸਕਣ। ਇਸ ਤੋਂ ਇਲਾਵਾ, DBIL, DBL ਵੱਲੋਂ ਨਿਰਧਾਰਤ ਕੀਤੀਆਂ ਕੁਝ ਨੀਤੀਆਂ ਅਤੇ ਮਿਆਰਾਂ ਨੂੰ ਧਿਆਨ ਵਿੱਚ ਰੱਖੇਗੀ ਜਾਂ ਅਪਣਾਏਗੀ ਅਤੇ ਭਾਰਤੀ ਨਿਯਮਾਂ ਦੇ ਅਨੁਸਾਰ ਉਨ੍ਹਾਂ ਨੂੰ ਅਨੁਕੂਲ ਬਣਾਏਗੀ, ਤਾਂ ਜੋ ਕਾਰਜਕਲਾਪ ਸਮੂਹ ਦੇ ਘੱਟੋ-ਘੱਟ ਸਵੀਕ੍ਰਿਤੀ ਮਾਪਦੰਡਾਂ ਨੂੰ ਪੂਰਾ ਕਰ ਸਕਣ।

ਨੀਤੀ

ਇਹ ਦਸਤਾਵੇਜ਼ ਜਮਾਂ ਰਕਮ 'ਤੇ ਮੌਜੂਦਾ ਨਿਯਮਾਂ 'ਤੇ ਆਧਾਰਿਤ ਹੈ। ਵੱਖ-ਵੱਖ ਜਮਾਂ ਸਕੀਮਾਂ ਅਤੇ ਉਸ ਨਾਲ ਜੁੜੀਆਂ ਸੇਵਾਵਾਂ 'ਤੇ ਵਿਸਥਾਰਿਤ ਸੰਚਾਲਨ ਦਿਸ਼ਾ-ਨਿਰਦੇਸ਼ ਸਮੇਂ-ਸਮੇਂ 'ਤੇ ਜਾਰੀ ਕੀਤੇ ਜਾਣਗੇ।

1. ਜਮਾਂ ਖਾਤਿਆਂ ਦੀਆਂ ਕਿਸਮਾਂ

ਜਮਾਂ ਉਤਪਾਦਾਂ ਨੂੰ ਨਿਮਨਲਿਖਤ ਕਿਸਮਾਂ ਵਿੱਚ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ।

1.1.1. ਬੱਚਤ ਬੈਂਕ ਖਾਤਾ

ਇਹ ਖਾਤੇ ਕਿਸੇ ਯੋਗ ਵਿਅਕਤੀ ਦੁਆਰਾ ਜਾਂ ਕੁਝ ਯੋਗ ਗੈਰ-ਵਿਅਕਤੀ ਸੰਸਥਾਵਾਂ ਦੁਆਰਾ ਖੋਲ੍ਹੇ ਜਾ ਸਕਦੇ ਹਨ, ਜਿਵੇਂਕਿ RBI ਦੇ ਜਮਾਂ 'ਤੇ ਵਿਆਜ ਦਰ 'ਤੇ ਮਾਸਟਰ ਦਿਸ਼ਾ-ਨਿਰਦੇਸ਼ ਅਤੇ ਸਮੇਂ-ਸਮੇਂ 'ਤੇ ਬਦਲੇ ਗਏ ਬਦਲਾਵਾਂ ਵਿੱਚ ਦੱਸਿਆ ਗਿਆ ਹੈ ਅਤੇ ਅਜਿਹੇ ਖਾਤੇ ਫੌਰਨ ਕਰੰਸੀ ਰੈਗੂਲੇਸ਼ਨ ਐਕਟ (FCRA), CGA/GOI ਦਿਸ਼ਾ-ਨਿਰਦੇਸ਼, ਪ੍ਰੀਵੈਨਸ਼ਨ ਐਂਡ ਮਨੀ ਲੈਂਡਰਿੰਗ ਐਕਟ (PMLA) ਦਿਸ਼ਾ-ਨਿਰਦੇਸ਼, ਰਾਜ ਦੇ ਵਿਸ਼ੇਸ਼ ਨਿਯਮਾਂ ਆਦਿ ਵਰਗੇ ਵਾਧੂ ਰੈਗੂਲੇਟਰੀ ਫਰੇਮਵਰਕ ਨਾਲ ਕੰਟਰੋਲ ਹੁੰਦੇ ਹਨ। ਇਹਨਾਂ ਵਿੱਚ HUF (ਹਿੰਦੂ ਅਵਿਭਾਜਿਤ ਪਰਿਵਾਰ) ਵੀ ਸ਼ਾਮਲ ਹੈ। DBIL ਬੱਚਤ ਖਾਤਿਆਂ ਦੇ ਕਈ ਤਰਾਂ ਦੇ ਵਿਕਲਪ ਦਿੰਦਾ ਹੈ।

ਇਹ ਵਿਆਜ ਵਾਲੇ ਖਾਤੇ ਹਨ ਅਤੇ ਗਾਹਕ ਦੀ ਰਿਹਾਇਸ਼ੀ ਅਵਸਥਾ ਦੇ ਆਧਾਰ 'ਤੇ ਨਿਵਾਸੀ/ਗੈਰ-ਨਿਵਾਸੀ ਬੱਚਤ ਖਾਤੇ ਦੇ ਤੌਰ 'ਤੇ ਖੋਲ੍ਹੇ ਜਾ ਸਕਦੇ ਹਨ।

ਬੱਚਤ ਖਾਤਿਆਂ 'ਤੇ ਵਿਆਜ ਦਰਾਂ ਦੀ RBI ਦੇ ਦਿਸ਼ਾ-ਨਿਰਦੇਸ਼ਾਂ ਗਣਨਾ ਅਤੇ ਕਰੈਡਿਟ ਕੀਤੀ ਜਾਵੇਗੀ ਜੋ ਕਿ ਸਮੇਂ-ਸਮੇਂ 'ਤੇ ਬਦਲ ਸਕਦੀਆਂ ਹਨ ਅਤੇ ਬੈਂਕ ਦੀ ਵੈੱਬਸਾਈਟ 'ਤੇ ਅੱਪਡੇਟ ਕੀਤੀਆਂ ਜਾਣਗੀਆਂ।

ਅਜਿਹੇ ਖਾਤੇ ਕਿਸੇ ਵਿਅਕਤੀ ਦੁਆਰਾ ਇਕੱਲੇ ਜਾਂ ਹੋਰਨਾਂ ਵਿਅਕਤੀਆਂ ਨਾਲ ਸਾਂਝੇ ਰੂਪ ਵਿੱਚ ਖੋਲ੍ਹੇ ਜਾ ਸਕਦੇ ਹਨ। ਇਕ ਤੋਂ ਵੱਧ ਵਿਅਕਤੀਆਂ ਨਾਲ ਖੋਲ੍ਹਿਆ ਗਿਆ ਸਾਂਝਾ ਖਾਤਾ, ਗਾਹਕਾਂ ਦੁਆਰਾ ਨਿਰਧਾਰਿਤ ਸੰਚਾਲਿਤ ਆਦੇਸ਼ ਦੇ ਆਧਾਰ 'ਤੇ, ਇਕ ਵਿਅਕਤੀ ਦੁਆਰਾ ਜਾਂ ਇਕ ਤੋਂ ਵੱਧ ਵਿਅਕਤੀਆਂ ਦੁਆਰਾ ਸਾਂਝੇ ਰੂਪ ਵਿੱਚ ਸੰਚਾਲਿਤ ਕੀਤਾ ਜਾ ਸਕਦਾ ਹੈ। ਸੰਚਾਲਿਤ ਆਦੇਸ਼ ਨੂੰ ਸਿਰਫ ਸਾਰੇ ਖਾਤਾ ਧਾਰਕਾਂ ਦੀ ਸਹਿਮਤੀ ਨਾਲ ਹੀ ਸੋਧਿਆ ਜਾ ਸਕਦਾ ਹੈ। NRI ਦੇ ਨੇੜਲੇ ਰਿਸ਼ਤੇਦਾਰ ਨੂੰ

ਮੇਜ਼ੂਦਾ/ਨਵੇਂ ਨਿਵਾਸੀ ਬੈਂਕ ਖਾਤੇ ਵਿੱਚ ਨਿਵਾਸੀ ਖਾਤਾ ਧਾਰਕ ਨਾਲ “ਕੋਈ ਵੀ ਜਾਂ ਉੱਤਰਜੀਵੀ” ਆਧਾਰ 'ਤੇ ਸਾਂਝੇ ਖਾਤੇ ਦੇ ਰੂਪ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਬਸ਼ਰਤੇ ਲਾਗੂ ਨਿਆਮਕ ਸ਼ਰਤਾਂ ਪੂਰੀਆਂ ਹੋਣ।

KYC 'ਤੇ RBI ਦੇ ਮਾਸਟਰ ਨਿਰਦੇਸ਼ ਅਤੇ ਬੈਂਕ ਦੀ KYC ਨੀਤੀ ਦੇ ਅਨੁਸਾਰ ਬੈਂਕ OTP ਆਧਾਰਿਤ ਨਾਨ-ਫੇਸ-ਟੂ-ਫੇਸ ਜਾਂ ਵੀਡੀਓ ਆਧਾਰਿਤ ਗਾਹਕ ਪਛਾਣ ਪ੍ਰਕਿਰਿਆ ਦੇ ਮਾਧਿਅਮ ਨਾਲ ਇਕ ਖਾਤਾ ਖੋਲ ਸਕਦਾ ਹੈ ਜਾਂ ਫਿਰ ਕਿਸੇ ਗਾਹਕ ਦਾ Re-KYC ਕਰ ਸਕਦਾ ਹੈ ਜਾਂ ਖਾਤੇ ਨੂੰ ਅੱਪਗਰੇਡ ਕਰ ਸਕਦਾ ਹੈ।

ਗੈਰ-ਸੰਚਾਲਿਤ/ਅਕਿਰਿਆਸ਼ੀਲ ਖਾਤੇ ਨੂੰ ਕਿਰਿਆਸ਼ੀਲ ਕਰਨ ਲਈ ਕੋਈ ਸੁਲਕ ਨਹੀਂ ਲਿਆ ਜਾਂਦਾ ਹੈ।

1.1.1.1. ਨਾਬਾਲਗ ਖਾਤਾ

ਨਾਬਾਲਗ ਉਹ ਵਿਅਕਤੀ ਹੁੰਦਾ ਹੈ ਜੋ ਕਿ ਕਾਨੂੰਨੀ ਰੂਪ ਵਿੱਚ 18 ਸਾਲ ਦੀ ਉਮਰ ਦਾ ਨਹੀਂ ਹੈ।

ਨਾਬਾਲਗ ਦੇ ਨਾਮ 'ਤੇ ਖਾਤਾ ਖੋਲਿਆ ਜਾ ਸਕਦਾ ਹੈ ਅਤੇ ਖਾਤਾ ਖੋਲਦੇ ਸਮੇਂ ਨਿਰਧਾਰਿਤ ਕੁਦਰਤੀ ਜਾਂ ਕਾਨੂੰਨੀ ਰੂਪ ਵਿੱਚ ਨਿਯੁਕਤ ਗਾਰਡੀਅਨ ਦੁਆਰਾ ਇਸ ਨੂੰ ਸੰਚਾਲਿਤ ਕੀਤਾ ਜਾ ਸਕਦਾ ਹੈ।

ਨਾਲ ਹੀ, 10 ਸਾਲ ਅਤੇ ਉਸ ਤੋਂ ਵੱਧ ਦੀ ਉਮਰ ਦੇ ਨਾਬਾਲਗ ਜੋ ਕਿ ਪੜ੍ਹ ਅਤੇ ਲਿਖ ਸਕਦੇ ਹਨ, ਜੇਕਰ ਉਹ ਚਾਹੁਣ ਤਾਂ ਸੁਤੰਤਰ ਰੂਪ ਵਿੱਚ ਖਾਤਾ ਖੋਲਣ ਦੀ ਅਨੁਮਤੀ ਹੈ।

ਕੁਦਰਤੀ ਗਾਰਡੀਅਨ ਵਾਲੇ ਨਾਬਾਲਗ/ਨਾਬਲਗਾਂ ਦੇ ਖਾਤਿਆਂ 'ਤੇ ਸਰਕਾਰ/RBI ਦੇ ਅਨੁਸਾਰ ਪਾਬੰਦੀਆਂ ਹੋਣਗੀਆਂ। ਨਾਬਲਗਾਂ ਨੂੰ ਕੋਈ ਓਵਰਡਰਾਫਟ ਸਹੂਲਤ ਜਾਂ ਕਰਜ਼ਾ/ਐਡਵਾਂਸਸ ਪ੍ਰਦਾਨ ਨਹੀਂ ਕੀਤੇ ਜਾਣਗੇ। ਉਤਪਾਦ-ਵਿਸ਼ੇਸ਼ ਸਹੂਲਤਾਂ ਬੈਂਕ ਦੀ ਵੈੱਬਸਾਈਟ 'ਤੇ ਉਪਲੱਬਧ ਹੋਣਗੀਆਂ।

ਕਿਸੇ ਗਾਰਡੀਅਨ ਦੁਆਰਾ ਸੰਚਾਲਿਤ ਨਾਬਾਲਗ ਦੇ ਖਾਤੇ ਦੇ ਮਾਮਲੇ ਵਿੱਚ, ਨਾਬਾਲਗ ਦੇ ਬਾਲਗ ਯਾਨੀ ਕਿ 18 ਸਾਲ ਦਾ ਹੋਣ 'ਤੇ ਗਾਰਡੀਅਨ ਦਾ ਖਾਤਾ ਚਲਾਉਣ ਦਾ ਅਧਿਕਾਰ ਸਮਾਪਤ ਹੋ ਜਾਵੇਗਾ।

ਬਾਲਗ ਹੋਣ 'ਤੇ, ਗਾਰਡੀਅਨ ਨੂੰ ਨਾਬਾਲਗ ਨਾਲ ਨਜ਼ਦੀਕੀ ਬੈਂਕ ਸ਼ਾਖਾ ਵਿੱਚ ਜਾਣਾ ਪਵੇਗਾ ਅਤੇ ਬੈਂਕ ਦੀ KYC ਨੀਤੀ ਦੇ ਅਨੁਸਾਰ ਨਾਬਾਲਗ ਖਾਤੇ ਨੂੰ ਰੈਗੂਲਰ ਖਾਤੇ ਵਿੱਚ ਬਦਲਣ ਲਈ ਜ਼ਰੂਰੀ KYC ਦਸਤਾਵੇਜ਼ ਯਾਨੀ ਕਿ ID ਦਸਤਾਵੇਜ਼ ਅਤੇ ਪਤੇ ਦੇ ਸਬੂਤ ਨਾਲ ਨਵੀਨਤਮ ਫੋਟੋਗਰਾਫ ਅਤੇ ਸੈਪਲ ਹਸਤਾਖਰ ਦੇਣੇ ਪੈਣਗੇ।

ਖਾਤੇ ਵਿੱਚ ਕੋਈ ਵੀ ਬਕਾਇਆ ਉਸ ਨਾਬਾਲਗ ਦੀ ਵਿਸ਼ੇਸ਼ ਸੰਪੱਤੀ ਮੰਨਿਆ ਜਾਵੇਗਾ ਜੋ ਕਿ ਬਾਲਗ ਹੋ ਗਿਆ ਹੈ ਅਤੇ ਖਾਤੇ ਵਿੱਚੋਂ ਅੱਗੇ ਪੈਸੇ ਕਢਵਾਉਣ ਦੀ ਇਜਾਜ਼ਤ ਸਿਰਫ ਪਹਿਲਾਂ ਦੇ ਨਾਬਾਲਗ ਨੂੰ ਜ਼ਰੂਰੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਗਾਰਡੀਅਨ ਨਾਲ ਦਿੱਤੀਆਂ ਜਾਣਗੀਆਂ। ਗਾਹਕ ਇਹ ਧਿਆਨ ਦੇਣ ਕਿ ਉੱਪਰ ਦੱਸੇ ਗਏ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਬੈਂਕ ਅਜਿਹੇ ਨਾਬਾਲਗ ਖਾਤਿਆਂ ਦੇ ਮਾਮਲੇ ਵਿੱਚ ਆਪਣੇ ਵਿਵੇਕ ਅਨੁਸਾਰ ਕਾਰਵਾਈ ਕਰ ਸਕਦਾ ਹੈ।

1.1.1.2. ਗੈਰ-ਨਿਵਾਸੀ ਬੱਚਤ ਖਾਤੇ

ਇਕ ਗੈਰ-ਨਿਵਾਸੀ ਭਾਰਤੀ (NRI) ਜਾਂ ਭਾਰਤੀ ਮੂਲ ਦਾ ਵਿਅਕਤੀ (PIO), NRE ਜਾਂ NRO ਬੱਚਤ ਖਾਤਾ ਖੋਲ ਸਕਦਾ ਹੈ।

NRE /NRO ਸਾਂਝੇ ਬੱਚਤ ਖਾਤੇ ਦੇ ਮਾਮਲੇ ਵਿੱਚ, ਘਰੇਲੂ ਕਰੀਬੀ ਰਿਸ਼ਤੇਦਾਰ ਨੂੰ ਮੇਜ਼ੂਦਾ/ਨਵੇਂ ਨਿਵਾਸੀ ਬੈਂਕ ਖਾਤੇ ਵਿੱਚ ਸਾਂਝੇ ਧਾਰਕ ਦੇ ਰੂਪ ਵਿੱਚ “ਸਾਬਕਾ ਜਾਂ ਉੱਤਰਜੀਵੀ” ਦੇ ਆਧਾਰ 'ਤੇ ਸ਼ਾਮਲ ਕੀਤਾ ਜਾ ਸਕਦਾ ਹੈ, ਬਸ਼ਰਤੇ ਲਾਗੂ ਰੈਗੂਲੇਟਰੀ ਸ਼ਰਤਾਂ ਪੂਰੀਆਂ ਹੋਣ। PIO/OCI ਕਾਰਡ ਧਾਰਕ ਜੋ ਕਿ ਇਕ ਵਿੱਤੀ ਸਾਲ ਵਿੱਚ 182 ਦਿਨ ਜਾਂ ਉਸ ਤੋਂ ਜ਼ਿਆਦਾ

ਸਮੇਂ ਤੱਕ ਭਾਰਤ ਵਿੱਚ ਰਹਿੰਦੇ ਹਨ, ਉਹ ਪ੍ਰਕਿਰਿਆ ਦੇ ਅਨੁਸਾਰ ਜ਼ਰੂਰੀ KYC ਦਸਤਾਵੇਜ਼ ਜਮਾਂ ਕਰਦੇ ਹੋਏ ਨਿਵਾਸੀ ਬੱਚਤ ਖਾਤਾ ਖੋਲ ਸਕਦੇ ਹਨ। ਬੈਂਕ ਗਾਹਕਾਂ ਦੀ ਨਿਵਾਸੀ ਸਥਿਤੀ 'ਤੇ ਸਮੇਂ-ਸਮੇਂ 'ਤੇ ਮਿਆਦੀ ਡਿਊ ਡਿਲੀਜੈਂਸ ਕਰੇਗਾ।

NRE ਬੱਚਤ ਖਾਤਿਆਂ ਲਈ, ਜਿਹਨਾਂ ਕਰੈਡਿਟਸ ਦੀ ਇਜਾਜ਼ਤ ਹੈ, ਉਹ ਹਨ ਭਾਰਤ ਦੇ ਬਾਹਰ ਤੋਂ ਇਨਵਾਰਡ ਰੈਮੀਟੈਂਸ, ਖਾਤੇ 'ਤੇ ਮਿਲਣ ਵਾਲਾ ਵਿਆਜ, ਹੋਰਨਾਂ NRE/ FCNR(B) ਖਾਤਿਆਂ ਤੋਂ ਟਰਾਂਸਫਰ, ਨਿਵੇਸ਼ ਦੇ ਮਿਆਦ ਪੁੱਗਣ 'ਤੇ ਰਕਮ (ਜੇਕਰ ਅਜਿਹੇ ਨਿਵੇਸ਼ ਇਸ ਖਾਤੇ ਤੋਂ ਜਾਂ ਇਨਵਾਰਡ ਰੈਮੀਟੈਂਸ ਦੇ ਜ਼ਰੀਏ ਜਾਰੀ ਕੀਤੇ ਗਏ ਸਨ), ਮੌਜੂਦਾ ਆਮਦਨ ਜਿਵੇਂ ਕਿ ਕਿਰਾਇਆ, ਡਿਵੀਡੈਂਡ, ਵਿਆਜ ਪੈਨਸ਼ਨ ਆਦਿ ਨਾਲ ਹੀ ਉਹ ਕਰੈਡਿਟ ਜਿਹਨਾਂ ਨੇ ਕਿ ਆਪਣਾ ਵਾਪਸੀਯੋਗ ਚਰਿੱਤਰ ਨਹੀਂ ਗੁਆਇਆ ਹੈ। ਅਤੇ ਅਜਿਹੇ ਖਾਤਿਆਂ ਵਿੱਚ ਜਿਹਨਾਂ ਡੈਬਿਟਸ ਦੀ ਇਜਾਜ਼ਤ ਹੈ, ਉਹ ਹਨ ਸਥਾਨਕ ਵਿਤਰਣ, ਭਾਰਤ ਦੇ ਬਾਹਰ ਰੈਮੀਟੈਂਸ, ਦੂਸਰੇ NRE/ FCNR(B) ਖਾਤਿਆਂ ਤੋਂ ਟਰਾਂਸਫਰ ਅਤੇ ਭਾਰਤ ਵਿੱਚ ਨਿਵੇਸ਼।

NRO ਖਾਤਿਆਂ ਲਈ, NRO ਖਾਤਿਆਂ ਵਿੱਚ ਜਿਹਨਾਂ ਕਰੈਡਿਟਸ ਦੀ ਇਜਾਜ਼ਤ ਹੈ, ਉਹ ਹਨ, ਭਾਰਤ ਦੇ ਬਾਹਰ ਤੋਂ ਆਉਣ ਵਾਲੇ ਇਨਵਾਰਡ ਰੈਮੀਟੈਂਸ, ਭਾਰਤ ਵਿੱਚ ਵੈਧ ਬਕਾਇਆ ਅਤੇ ਹੋਰ NRO ਖਾਤਿਆਂ ਤੋਂ ਟਰਾਂਸਫਰ, ਲਿਬਰਜ਼ਾਈਜ਼ਡ ਰੈਮੀਟੈਂਸ ਸਕੀਮ ਦੇ ਤਹਿਤ ਨਿਰਧਾਰਿਤ ਸੀਮਾਵਾਂ ਦੇ ਅੰਦਰ ਇਕ ਨਿਵਾਸੀ ਦੁਆਰਾ NRI/ PIO ਰਿਸ਼ਤੇਦਾਰ ਨੂੰ ਦਿੱਤਾ ਗਿਆ ਰੁਪਇਆਂ ਦੇ ਤੋਹਫਾ/ਕਰਜ਼ਾ। ਅਜਿਹੇ ਖਾਤਿਆਂ ਵਿੱਚ ਡੈਬਿਟ ਦੀ ਅਨੁਮਤੀ ਸਥਾਨਕ ਭੁਗਤਾਨਾਂ, ਹੋਰਨਾਂ NRO ਖਾਤਿਆਂ ਵਿੱਚ ਟਰਾਂਸਫਰ ਜਾਂ ਵਿਦੇਸ਼ ਵਿੱਚ ਚਾਲੂ ਆਮਦਨ ਨੂੰ ਭੇਜਣ ਦੇ ਉਦੇਸ਼ ਨਾਲ ਹੋ ਸਕਦੀ ਹੈ, NRO ਖਾਤੇ ਵਿੱਚ ਬਾਕੀ ਰਾਸ਼ੀ ਨੂੰ ਵਿਦੇਸ਼ ਵਿੱਚ ਨਹੀਂ ਭੇਜਿਆ ਜਾ ਸਕਦਾ ਹੈ ਸਿਵਾਏ NRI ਅਤੇ PIO ਲਈ USD 1 ਮਿਲੀਅਨ ਤੱਕ ਜੋ ਕਿ ਵਿਦੇਸ਼ ਮੁਦਰਾ ਪ੍ਰਬੰਧਨ (ਸੰਪੱਤੀਆਂ ਦੀ ਰੈਮੀਟੈਂਸ) ਰੈਗੂਲੇਸ਼ਨ, 2016 ਵਿੱਚ ਨਿਰਧਾਰਿਤ ਸ਼ਰਤਾਂ ਦੇ ਅਧੀਨ ਹੈ। ਇਸ USD 1 ਮਿਲੀਅਨ ਸਹੂਲਤ ਦੇ ਅੰਦਰ NRE ਖਾਤੇ ਵਿੱਚ ਫੰਡ ਟਰਾਂਸਫਰ ਕੀਤਾ ਜਾ ਸਕਦਾ ਹੈ।

1.1.1.3. ਬੁਨਿਆਦੀ ਬੱਚਤ ਬੈਂਕ ਜਮਾਂ ਖਾਤਾ (BSBDA)

“ਬੁਨਿਆਦੀ ਬੱਚਤ ਬੈਂਕ ਜਮਾਂ ਖਾਤਾ” ਦਾ ਮਤਲਬ ਹੈ ਕਿ ਵਿੱਤੀ ਸਮਾਵੇਸ਼ ਲਈ ਖੋਲਿਆ ਗਿਆ ਇਕ ਡਿਮਾਂਡ ਜਮਾਂ ਖਾਤਾ। ਅਜਿਹੇ ਖਾਤੇ ਆਪਣੇ ਗਾਹਕ ਨੂੰ ਜਾਣੇ(KYC)/ਐਂਟੀ ਮਨੀ ਲਾਂਡਰਿੰਗ (AML) ਮਾਨਦੰਡਾਂ 'ਤੇ RBI ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਹੈ ਅਤੇ RBI ਮਾਸਟਰ ਨਿਰਦੇਸ਼ਾਂ ਅਤੇ ਬੈਂਕ ਦੀ KYC ਨੀਤੀ ਵਿੱਚ ਨਿਰਧਾਰਿਤ ਅਧਿਕਾਰਤ ਰੂਪ ਵਿੱਚ ਵੈਧ ਦਸਤਾਵੇਜ਼ਾਂ (OVD) ਜਾਂ ਡੀਮਡ OVD ਨਾਲ ਪੂਰਨ KYC ਖਾਤਿਆਂ ਦੇ ਰੂਪ ਵਿੱਚ ਖੋਲੇ ਜਾਂਦੇ ਹਨ। ਜੇਕਰ ਅਜਿਹਾ ਖਾਤਾ ਸਰਲੀਕ੍ਰਿਤ KYC ਮਾਨਦੰਡਾਂ ਜਾਂ ਬਗੈਰ KYC ਦੇ ਆਧਾਰ 'ਤੇ ਖੋਲਿਆ ਜਾਂਦਾ ਹੈ, ਤਾਂ ਖਾਤੇ ਨੂੰ ਵਾਧੂ ਰੂਪ ਵਿੱਚ ‘ਛੋਟਾ ਖਾਤਾ’ ਮੰਨਿਆ ਜਾਵੇਗਾ। ਉਤਪਾਦ ਦੇ ਵੇਰਵੇ ਬੈਂਕ ਦੀ ਵੈੱਬਸਾਈਟ 'ਤੇ ਉਪਲੱਬਧ ਹਨ।

ਹੋਰ ਮਹੱਤਵਪੂਰਨ ਨੁਕਤੇ

- ਨਿਆਮਕ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਇਕ ਨਿੱਜੀ ਵਿਅਕਤੀ ਕੋਲ ਸਿਰਫ ਇਕ BSBDA ਖਾਤਾ ਹੋ ਸਕਦਾ ਹੈ ਅਤੇ ਉਹ DBIL ਨਾਲ ਕੋਈ ਹੋਰ ਬੱਚਤ ਖਾਤਾ ਖੋਲਣ ਲਈ ਪਾਤਰ ਨਹੀਂ ਹਨ।
- ਜੇਕਰ ਗਾਹਕ ਦੇ ਕੋਲ DBIL ਨਾਲ ਕੋਈ ਹੋਰ ਮੌਜੂਦ ਬੱਚਤ ਖਾਤਾ(ਖਾਤੇ) ਹਨ, ਤਾਂ ਗਾਹਕ ਨੂੰ BSBDA ਖੋਲਣ ਦੇ 30 ਦਿਨਾਂ ਦੇ ਅੰਦਰ-ਅੰਦਰ ਅਜਿਹੇ ਖਾਤੇ ਬੰਦ ਕਰਨੇ ਪੈਣਗੇ।
- ਬੈਂਕ ਦੇ ਕੋਲ ਨਿਆਮਕ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਦੂਸਰੇ ਬੱਚਤ ਖਾਤੇ (ਜੇਕਰ ਕੋਈ ਹਨ) ਨੂੰ ਬੰਦ ਕਰਨ ਦਾ ਅਧਿਕਾਰ ਸੁਰੱਖਿਅਤ ਹੈ, ਜੇਕਰ ਗਾਹਕ BSBDA ਖੋਲਣ ਦੇ 30 ਦਿਨਾਂ ਦੇ ਅੰਦਰ-ਅੰਦਰ ਅਜਿਹੇ ਖਾਤੇ ਬੰਦ ਨਹੀਂ ਕਰਦਾ ਹੈ।

1.1.2. ਚਾਲੂ ਖਾਤਾ

ਅਜਿਹੇ ਖਾਤੇ ਵਿਅਕਤੀ, ਸਿੰਗਲ ਮਾਲਕੀਅਤ / ਭਾਈਵਾਲ ਅਤੇ ਸੀਮਤ ਦੇਣਦਾਰੀਆਂ ਭਾਈਵਾਲ ਫਰਮਾਂ/ ਪ੍ਰਾਈਵੇਟ ਅਤੇ ਪਬਲਿਕ ਲਿਮਿਟਡ ਕੰਪਨੀਆਂ/ HUFs/ਸੋਸਾਇਟੀਆਂ /ਟਰੱਸਟਾਂ ਆਦਿ ਦੁਆਰਾ ਖੋਲੇ ਜਾ ਸਕਦੇ ਹਨ। ਚਾਲੂ ਖਾਤੇ ਵਿੱਚ ਜਮਾਂ ਰਾਸ਼ੀ 'ਤੇ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ। DBIL ਚਾਲੂ ਖਾਤੇ ਲਈ ਕਈ ਭਿੰਨਤਾਵਾਂ ਪ੍ਰਦਾਨ ਕਰਦਾ ਹੈ।

1.1.3. ਵਿਦੇਸ਼ੀ ਕਰੰਸੀ ਖਾਤਾ

FCY ਖਾਤੇ RBI ਦੁਆਰਾ ਨਿਰਧਾਰਿਤ ਲੈਣ-ਦੇਣ ਲਈ ਭਾਰਤ ਵਿੱਚ ਰਹਿਣ ਵਾਲੇ ਵਿਅਕਤੀ ਦੁਆਰਾ ਖੋਲੇ ਜਾ ਸਕਦੇ ਹਨ

1.1.4. ਵਿਸ਼ੇਸ਼ ਗੈਰ-ਨਿਵਾਸੀ ਰੁਪਾਇਆ ਖਾਤੇ

RBI ਵੱਲੋਂ ਨਿਰਧਾਰਤ ਨਿਯਮਾਂ ਦੇ ਅਨੁਸਾਰ, SNRR ਖਾਤਾ ਉਸ ਵਿਅਕਤੀ ਵੱਲੋਂ ਖੋਲਿਆ ਜਾ ਸਕਦਾ ਹੈ ਜੋ ਭਾਰਤ ਵਿੱਚ ਨਿਵਾਸੀ ਨਹੀਂ ਹੈ।

1.1.5. ਮਿਆਦੀ ਜਮਾਂ

FDs ਬੈਂਕ ਦੁਆਰਾ ਇਕ ਨਿਸ਼ਚਿਤ ਮਿਆਦ ਲਈ ਬੁਕ ਕੀਤੀ ਗਈ ਜਮਾਂ ਰਾਸ਼ੀ ਹੈ ਅਤੇ ਇਸ ਵਿੱਚ ਮਿਆਦੀ ਜਮਾਂ ਅਤੇ ਆਵਰਤੀ ਜਮਾਂ ਵਰਗੀ ਜਮਾਂ ਰਾਸ਼ੀ ਸ਼ਾਮਲ ਹੈ। ਇਕ FD ਵਿਅਕਤੀ ਜਾਂ ਗੈਰ-ਵਿਅਕਤੀ ਬੈਂਕ ਸ਼ਾਖਾ ਵਿੱਚ ਜਾਂ ਡਿਟੀਟਲ ਚੈਨਲਾਂ ਦੇ ਮਾਧਿਅਮ ਨਾਲ ਅਪੀਲ ਕਰ ਕੇ ਖੋਲੀ ਜਾ ਸਕਦੀ ਹੈ। ਵੱਖ-ਵੱਖ ਵਿਆਜ ਭੁਗਤਾਨ ਵਿਕਲਪ ਉਪਲੱਬਧ ਹਨ ਜਿਵੇਂਕਿ ਚੱਕਰਵਿਧੀ ਵਿਆਜ / ਸਾਧਾਰਨ ਵਿਆਜ / ਤਿਮਾਹੀ ਭੁਗਤਾਨ ਜਾਂ ਮਹੀਨਾਵਾਰੀ ਭੁਗਤਾਨ ਅਤੇ ਪ੍ਰਾਪਕਤਾ ਵਿਕਲਪ ਜਿਵੇਂਕਿ ਮੂਲਧਨ ਅਤੇ ਵਿਆਜ ਦਾ ਸਵੈਚਾਲਿਤ ਨਵੀਨੀਕਰਨ (ਆਟੋ-ਰੀਨਿਊਅਲ) / ਸਿਰਫ ਮੂਲਧਨ ਦਾ ਸਵੈ-ਚਾਲਿਤ ਨਵੀਨੀਕਰਨ ਅਤੇ ਵਿਆਜ ਲਿੰਕਡ ਬੈਂਕ ਖਾਤੇ ਵਿੱਚ ਜਮਾਂ। ਪੂਰੀ ਰਾਸ਼ੀ (ਮੂਲਧਨ ਅਤੇ ਵਿਆਜ ਸਮੇਤ) ਲਿੰਕਡ ਖਾਤੇ ਵਿੱਚ ਜਮਾਂ / ਡਿਮਾਂਡ ਡਰਾਫਟ ਜਾਰੀ ਕਰਨਾ NEFT / RTGS / IMPS / UPI ਦੇ ਮਾਧਿਅਮ ਨਾਲ ਇਲੈਕਟਰੋਨਿਕ ਰੈਮੀਟੈਂਸ (digibank ਮੋਬਾਈਲ ਬੈਂਕਿੰਗ ਪਲੇਟਫਾਰਮ ਦੇ ਮਾਧਿਅਮ ਨਾਲ ਬੁੱਕ ਕੀਤੇ ਗਏ ਮਿਆਦੀ ਜਮਾਂ ਲਈ ਲਾਗੂ ਨਹੀਂ)।

ਉੱਪਰ ਦੱਸੀਆਂ ਗਈਆਂ ਵਿਆਪਕ ਸ਼੍ਰੇਣੀਆਂ ਦੇ ਅੰਦਰ, ਬੈਂਕ ਵਿਸ਼ੇਸ਼ ਟੀਚੇ ਗਾਹਕ ਖੰਡਾਂ ਲਈ ਗੈਰ-ਕਾਲੇਬਲ ਜਮਾਂ, ਬੈਂਚਮਾਰਕ ਲਿੰਕਡ ਫਲੋਟਿੰਗ ਦਰ ਜਮਾਂ ਆਦਿ ਵਰਗੀਆਂ ਖਾਸ ਵਿਸ਼ੇਸ਼ਤਾਵਾਂ ਵਾਲੇ ਵੱਖ-ਵੱਖ ਉਤਪਾਦ ਪੇਸ਼ ਕਰ ਸਕਦਾ ਹੈ।

1.1.5.1. ਆਵਰਤੀ ਜਮਾਂ

ਇਹ ਅਜਿਹੀ ਜਮਾਂ ਰਾਸ਼ੀ ਹੈ ਜਿੱਥੇ ਕਿ ਇਕ ਨਿਸ਼ਚਿਤ ਰਾਸ਼ੀ ਮਹੀਨਾਵਾਰੀ ਰੂਪ ਵਿੱਚ ਇਕ ਨਿਸ਼ਚਿਤ ਦਰ 'ਤੇ ਨਿਵੇਸ਼ ਕੀਤੀ ਜਾਂਦੀ ਹੈ। ਪ੍ਰਾਪਕਤਾ ਦੀ ਤਾਰੀਖ 'ਤੇ ਜਾਂ RD ਦੇ ਪ੍ਰੀ-ਕਲੇਜ਼ਰ 'ਤੇ ਗਾਹਕ ਨੂੰ ਉਸ ਮਿਆਦ ਦੇ ਦੌਰਾਨ ਕਮਾਏ ਗਏ ਵਿਆਜ ਸਮੇਤ ਮੂਲਧਨ ਮਿਲੇਗਾ, ਜਿਸ ਵਿੱਚੋਂ ਜੇਕਰ ਕੋਈ ਪੈਨਲਟੀ ਰਾਸ਼ੀ ਹੋਵੇ, ਤਾਂ ਉਸ ਨੂੰ ਕੱਟ ਲਿਆ ਜਾਵੇਗਾ।

1.1.6. ਗੈਰ-ਨਿਵਾਸੀ ਭਾਰਤੀਆਂ ਅਤੇ ਭਾਰਤੀ ਮੂਲ ਦੇ ਵਿਅਕਤੀਆਂ (PIO) ਨਾਲ ਸਬੰਧਤ ਜਮਾਂ

ਬੈਂਕ NRI ਅਤੇ PIO ਨੂੰ FCNR (B) ਜਮਾਂ, NRE ਜਮਾਂ ਅਤੇ NRO ਜਮਾਂ ਪ੍ਰਦਾਨ ਕਰਦਾ ਹੈ।

NRE INRO ਜਮਾਂ ਲਈ, ਵਿਆਜ ਦਰਾਂ ਬੈਂਕ ਦੁਆਰਾ ਤੁਲਨਾਯੋਗ ਘਰੇਲੂ ਰੁਪਏ ਮਿਆਦੀ ਜਮਾਂ 'ਤੇ ਦਿੱਤੀਆਂ ਜਾਣ ਵਾਲੀਆਂ ਵਿਆਜ ਦਰਾਂ ਤੋਂ ਵੱਧ ਨਹੀਂ ਹੋਣਗੀਆਂ।

ਬੈਂਕ ਦੇ ਆਪਣੇ ਕਰਮਚਾਰੀ ਹੋਣ ਜਾਂ ਸੀਨੀਅਰ/ ਸੁਪਰ ਸੀਨੀਅਰ ਸਿਟੀਜ਼ਨਜ਼ (ਜੇਕਰ ਕੋਈ ਹੋਵੇ) ਜਿਵੇਂਕਿ ਬੈਂਕ ਦੁਆਰਾ ਫੈਸਲਾ ਕੀਤਾ ਜਾਵੇ ਲਈ NRE ਅਤੇ NRO ਜਮਾਂ 'ਤੇ ਉਪਲੱਬਧ ਨਹੀਂ ਹੋਵੇਗਾ।

ਇਹ ਨੀਤੀ ਸਿਰਫ DBS Bank India Ltd ਦੁਆਰਾ ਦਿੱਤੀ ਜਾਣ ਵਾਲੀ ਜਮਾਂ ਰਾਸ਼ੀ 'ਤੇ ਲਾਗੂ ਹੁੰਦੀ ਹੈ।

ਅਨੁਮਾਨਿਤ ਡੈਬਿਟ/ਕਰੈਡਿਟ, ਜਮਾਂ ਦੀ ਮਿਆਦ, ਜਮਾਂ 'ਤੇ ਵਿਆਜ ਦਰ, ਸਮੇਂ ਤੋਂ ਪਹਿਲਾਂ ਨਿਕਾਸ, ਗਾਹਕ ਦੀ ਨਿਵਾਸੀ ਸਥਿਤੀ ਵਿੱਚ ਬਦਲਾਵ 'ਤੇ ਨਿਵਾਸੀ ਵਿੱਚ ਰੂਪਾਂਤਰਣ ਅਤੇ ਖਾਤੇ ਦਾ ਸੰਚਾਲਨ, ਨਾਮਜ਼ਦ ਸਹੂਲਤ, ਮ੍ਰਿਤਕ ਖਾਤੇ ਦਾ ਸੰਚਾਲਨ ਆਦਿ RBI ਦੇ ਮਾਸਟਰ ਨਿਰਦੇਸ਼ ਅਨੁਸਾਰ ਹੈ।

FCNR (B) ਸਕੀਮ ਦੇ ਤਹਿਤ ਮਿਆਦੀ ਜਮਾਂ 'ਤੇ ਵਿਆਜ ਦਰਾਂ ਸਿਰਫ ਹੇਠਾਂ ਦਿੱਤੇ ਗਏ ਇਕ ਜਾਂ ਜ਼ਿਆਦਾ ਕਾਰਨਾਂ ਕਰ ਕੇ ਅਲੱਗ-ਅਲੱਗ ਹੁੰਦੀਆਂ ਹਨ:

- ਜਮਾਂ ਦੀ ਮਿਆਦ: FCNR (B) ਸਕੀਮ ਦੇ ਤਹਿਤ ਮਿਆਦੀ ਜਮਾਂ ਦੀ ਪ੍ਰਮਾਣਿਤ ਮਿਆਦ ਇਸ ਤਰ੍ਹਾਂ ਨਾਲ ਹੈ:
 - ਇਕ ਸਾਲ ਅਤੇ ਉਸ ਤੋਂ ਜ਼ਿਆਦਾ ਪਰ ਦੋ ਸਾਲ ਤੋਂ ਘੱਟ
 - ਦੋ ਸਾਲ ਜਾਂ ਉਸ ਤੋਂ ਜ਼ਿਆਦਾ ਪਰ ਤਿੰਨ ਸਾਲ ਤੋਂ ਘੱਟ
 - ਤਿੰਨ ਸਾਲ ਜਾਂ ਉਸ ਤੋਂ ਜ਼ਿਆਦਾ ਪਰ ਚਾਰ ਸਾਲ ਤੋਂ ਘੱਟ
 - ਚਾਰ ਸਾਲ ਜਾਂ ਉਸ ਤੋਂ ਜ਼ਿਆਦਾ ਪਰ ਪੰਜ ਸਾਲ ਤੋਂ ਘੱਟ
 - ਸਿਰਫ ਪੰਜ ਸਾਲ
- ਜਮਾਂ ਦਾ ਆਕਾਰ: DBIL ਆਪਣੇ ਵਿਵੇਕ ਅਨੁਸਾਰ ਕਰੰਸੀ ਦੇ ਹਿਸਾਬ ਨਾਲ ਨਿਊਨਤਮ ਰਾਸ਼ੀ ਤੈਅ ਕਰ ਸਕਦਾ ਹੈ ਜਿਸ 'ਤੇ ਕਿ ਅਲੱਗ-ਅਲੱਗ ਵਿਆਜ ਦਰਾਂ ਦਿੱਤੀਆਂ ਜਾਂਦੀਆਂ ਹਨ।
- FCNR (B) ਜਮਾਂ ਲਈ ਵਿਆਜ ਭੁਗਤਾਨ ਨੂੰ ਦੋ ਦਸ਼ਮਲਵ ਸਥਾਨਾਂ ਤੱਕ ਰਾਊਂਡ ਔਫ ਕੀਤਾ ਜਾਂਦਾ ਹੈ।

ਵਿਆਜ ਦਰਾਂ ਲਈ ਅਧਿਕਤਮ ਦਰਾਂ ਸਮੇਂ-ਸਮੇਂ 'ਤੇ ਮੌਜੂਦਾ ਨਿਆਮਕ ਦਿਸ਼ਾ-ਨਿਰਦੇਸ਼ਾਂ ਦੇ ਆਧਾਰ 'ਤੇ ਹੋਣਗੀਆਂ।

1.1.7 ਨਿਵਾਸੀ ਵਿਦੇਸ਼ੀ ਕਰੰਸੀ ਖਾਤੇ

RFC ਜਮਾਂ ਉਹਨਾਂ ਗੈਰ-ਨਿਵਾਸੀ ਭਾਰਤੀਆਂ/PIOs ਲਈ ਲਾਗੂ ਹਨ ਜੋ ਕਿ ਸਥਾਈ ਤੌਰ 'ਤੇ ਭਾਰਤ ਵਾਪਸ ਆ ਰਹੇ ਹਨ ਜਿੱਥੇ ਉਹਨਾਂ ਦਾ ਸਟੇਟਸ ਗੈਰ-ਨਿਵਾਸੀ ਤੋਂ ਨਿਵਾਸੀ ਵਿੱਚ ਬਦਲ ਜਾਂਦਾ ਹੈ। ਬੈਂਕ ਨਿਵਾਸੀ ਵਿਦੇਸ਼ੀ ਕਰੰਸੀ ਖਾਤਾ ਸਕੀਮ (ਜੇਕਰ ਯੋਗ ਹੋਵੇ) ਦੇ ਤਹਿਤ ਆਪਣੇ ਦੁਆਰਾ ਸਵੀਕਾਰ ਕੀਤੇ ਗਏ ਜਾਂ ਰੀਨਿਊ ਕੀਤੇ ਗਏ ਪੈਸੇ ਦੀ ਜਮਾਂ 'ਤੇ ਵਿਆਜ ਏਸੈਟਸ ਅਤੇ ਲਾਇਆਬਿਲਿਟੀਜ਼ ਕਮੇਟੀ (ALCO) ਦੁਆਰਾ ਮਨਜ਼ੂਰਸ਼ੁਦਾ ਜਮਾਂ 'ਤੇ ਵਿਆਜ ਦਰਾਂ ਦੇ ਅਨੁਸਾਰ ਤੈਅ ਕਰੇਗਾ। ਗੈਰ-ਨਿਵਾਸੀ ਭਾਰਤੀ (NRI) ਦਾ ਸਟੇਟਸ ਨਿਵਾਸੀ ਵਿੱਚ ਬਦਲਣ 'ਤੇ, ਖਾਤਾ ਧਾਰਕ ਦੇ ਵਿਕਲਪ 'ਤੇ ਗੈਰ-ਨਿਵਾਸੀ ਬਾਹਰੀ (NRE) ਖਾਤੇ ਅਤੇ/ਜਾਂ ਵਿਦੇਸ਼ੀ ਕਰੰਸੀ ਗੈਰ-ਨਿਵਾਸੀ ਬੈਂਕ [FCNR (B)] ਖਾਤੇ ਵਿੱਚ ਬਕਾਇਆ ਨੂੰ RFC ਖਾਤੇ (ਜੇਕਰ ਯੋਗ ਹੋਵੇ) ਵਿੱਚ ਕਰੈਡਿਟ ਕੀਤਾ ਜਾ ਸਕਦਾ ਹੈ।

1.1.8 ਮਿਆਦੀ ਜਮਾਂ 'ਤੇ ਉਵਰਡਰਾਫਟ/ਜਮਾਂ ਕਰਜ਼ਾ

ਗਾਹਕ ਜ਼ਰੂਰੀ ਦਸਤਾਵੇਜ਼ ਜਮਾਂ ਕਰਕੇ, ਗਾਹਕ/ਜਮਾਂਕਰਤਾ ਦੁਆਰਾ ਸਹੀ ਤਰੀਕੇ ਨਾਲ ਸੰਚਾਲਿਤ ਕੀਤੇ ਗਏ ਮਿਆਦੀ ਜਮਾਂ 'ਤੇ ਉਵਰਡਰਾਫਟ ਸਹੂਲਤ/ਜਮਾਂ ਕਰਜ਼ੇ ਲਈ ਬੇਨਤੀ ਕਰ ਸਕਦਾ ਹੈ। ROI, ਮਿਆਦ ਆਦਿ ਨਾਲ ਸਬੰਧਿਤ ਦਿਸ਼ਾ-ਨਿਰਦੇਸ਼ ਬੈਂਕ ਦੁਆਰਾ ਤੈਅ ਕੀਤੇ ਜਾਣਗੇ ਜੋ ਕਿ ਸਮੇਂ-ਸਮੇਂ 'ਤੇ ਜਾਰੀ ਨਿਆਮਕ ਦਿਸ਼ਾ-ਨਿਰਦੇਸ਼ਾਂ ਅਤੇ ਬੈਂਕ ਦੀ ਕਰੈਡਿਟ ਨੀਤੀ ਦੇ ਅਨੁਸਾਰ ਹੋਣਗੇ। ਜੇਕਰ ਜਮਾਂ ਪਰਿਪੱਕਤਾ ਦੀ ਰਕਮ ਲਏ ਗਏ ਕਰਜ਼ੇ ਦੇ ਤਹਿਤ ਵਿਆਜ ਸਮੇਤ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਕਾਫੀ ਹੈ, ਤਾਂ ਬੈਂਕ ਸੈਟ-ਔਫ ਦੇ ਅਧਿਕਾਰ ਦਾ ਉਪਯੋਗ ਕਰ ਸਕਦਾ ਹੈ ਅਤੇ ਜਮਾਂਕਰਤਾ ਨੂੰ ਉੱਚਿਤ ਸੂਚਨਾ ਦੇ ਕੇ ਜਮਾਂ ਅਤੇ ਜਮਾਂ ਕਰਜ਼ੇ ਦੋਨਾਂ ਨੂੰ ਬੰਦ ਕਰ ਸਕਦਾ ਹੈ।

2. ਖਾਤਾ ਖੋਲਣਾ

ਬੈਂਕ ਆਪਣੇ ਗਾਹਕਾਂ ਨੂੰ ਵੱਖ-ਵੱਖ ਕਿਸਮ ਦੇ ਖਾਤਿਆਂ ਵੇਰਵਾ ਮੁਹੱਈਆ ਕਰਾਏਗਾ ਜੋ ਕਿ ਉਹ ਬੈਂਕ ਵਿੱਚ ਖੋਲ ਸਕਦੇ ਹਨ। ਗਾਹਕ ਆਪਣੀਆਂ ਲੋੜਾਂ, ਜ਼ਰੂਰਤਾਂ ਅਤੇ ਲਾਗੂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸਭ ਤੋਂ ਢੁੱਕਵੇਂ ਖਾਤੇ ਦੀ ਕਿਸਮ ਚੁਣ ਸਕਦੇ ਹਨ।

ਖਾਤਾ ਖੋਲਣ ਲਈ, ਬੈਂਕ ਨੂੰ ਬੈਂਕ ਦੀ "ਆਪਣੇ ਗਾਹਕ ਨੂੰ ਜਾਣੋ" (KYC) ਨੀਤੀ ਦੇ ਅਨੁਸਾਰ ਅਤੇ RBI ਦੁਆਰਾ ਜਾਰੀ KYC ਦਿਸ਼ਾ-ਨਿਰਦੇਸ਼ਾਂ ਅਤੇ ਹੋਰਨਾਂ ਰੈਗੂਲੇਟਰੀ ਬਾਡੀਆਂ ਦੁਆਰਾ ਸਮੇਂ-ਸਮੇਂ 'ਤੇ ਜਾਰੀ ਪ੍ਰਸੰਗਿਕ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਗਾਹਕ ਦੇ ਦਸਤਾਵੇਜ਼ਾਂ ਅਤੇ ਜਾਣਕਾਰੀ ਦੀ ਲੋੜ ਪੈਂਦੀ ਹੈ। ਬੈਂਕ ਜਿਸ ਡਿਊ ਡਿਲੀਜੈਂਸ ਨੀਤੀ ਦੀ ਪਾਲਣਾ ਕਰਦਾ ਹੈ, ਉਸ ਵਿੱਚ ਦਸਤਾਵੇਜ਼ਾਂ ਦੀ ਜਾਂਚ ਕਰਨਾ, ਗਾਹਕਾਂ ਦੀ ਪਛਾਣ, ਪਤੇ, ਕਿੱਤੇ ਜਾਂ ਵਪਾਰ ਬਾਰੇ ਜਾਣਕਾਰੀ ਅਤੇ ਧੰਨ ਦੇ ਸਰੋਤ ਦੀ ਤਸਦੀਕ ਸ਼ਾਮਲ ਹੋਵੇਗੀ। ਡਿਊ ਡਿਲੀਜੈਂਸ ਪ੍ਰਕਿਰਿਆ ਦੇ ਹਿੱਸੇ ਦੇ ਰੂਪ ਵਿੱਚ, ਬੈਂਕ ਨੂੰ ਖਾਤੇ ਦੀ ਕਿਸਮ (ਭੌਤਿਕ/ਡਿਜੀਟਲ) ਦੇ ਅਨੁਸਾਰ ਸਾਰੇ ਜਮਾਂ/ਖਾਤਾ ਧਾਰਕਾਂ ਅਤੇ ਅਧਿਕਾਰਤ ਹਸਤਾਖਰਕਰਤਾਵਾਂ ਦੀ ਹਾਲ ਹੀ ਦੀ ਰੰਗੀਨ ਫੋਟੋਗਰਾਫ ਦੀ ਲੋੜ ਪੈਂਦੀ ਹੈ। ਬੈਂਕ ਨੂੰ PMLA (ਪ੍ਰੀਵੈਂਸ਼ਨ ਐਂਡ ਮਨੀ ਲਾਂਡਰਿੰਗ ਐਕਟ) ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ ਜਿਸ ਨੂੰ ਕਿ ਭਾਰਤ ਸਰਕਾਰ ਦੁਆਰਾ ਸਮੇਂ-ਸਮੇਂ 'ਤੇ ਸੋਧਿਆ ਜਾਂਦਾ ਹੈ।

ਬੈਂਕ ਨੂੰ ਗਾਹਕਾਂ ਤੋਂ ਸਥਾਈ ਖਾਤਾ ਸੰਖਿਆ (PAN) ਹਾਸਲ ਕਰਨਾ ਜ਼ਰੂਰੀ ਹੈ ਜਾਂ ਫਿਰ ਵਿਕਲਪਿਕ ਰੂਪ ਵਿੱਚ ਆਮਦਨ ਕਰ ਐਕਟ/ਨਿਯਮਾਂ ਦੇ ਤਹਿਤ ਨਿਰਧਾਰਿਤ ਫਾਰਮ ਸੰਖਿਆ 60 ਜਾਂ 61 ਵਿੱਚ ਐਲਾਨ ਪੱਤਰ ਹਾਸਲ ਕਰਨਾ ਜ਼ਰੂਰੀ ਹੈ।

ਗਾਹਕਾਂ ਦੀ KYC ਜਾਣਕਾਰੀ ਨੂੰ ਗਾਹਕ ਪ੍ਰੋਫਾਈਲ ਜਾਂ ਬੈਂਕ ਦੁਆਰਾ ਹਾਸਲ ਜ਼ੋਖਮ ਰੇਟਿੰਗ ਦੇ ਆਧਾਰ 'ਤੇ ਸਮੇਂ-ਸਮੇਂ 'ਤੇ ਅੱਪਡੇਟ ਕਰਨ ਦੀ ਲੋੜ ਪਵੇਗੀ।

ਬੈਂਕ ਗਾਹਕਾਂ ਨੂੰ ਖਾਤਾ ਦੇ ਖੋਲਣ ਦੇ ਫਾਰਮ ਅਤੇ ਹੋਰ ਪ੍ਰਸੰਗਿਕ ਦਸਤਾਵੇਜ਼ ਪ੍ਰਦਾਨ ਕਰੇਗਾ ਤਾਂ ਜੋ ਕਿ ਉਹ ਖਾਤਾ ਖੋਲ ਸਕਣ। ਬੈਂਕ ਗਾਹਕਾਂ ਨੂੰ ਤਸਦੀਕ ਪ੍ਰਕਿਰਿਆ ਲਈ ਜ਼ਰੂਰੀ ਜਾਣਕਾਰੀ ਦਾ ਪੂਰਾ ਵੇਰਵਾ ਦੇਵੇਗਾ।

ਕੋਈ ਵੀ ਗਾਹਕ ਕਈ ਅਲੱਗ-ਅਲੱਗ ਤਰੀਕਿਆਂ ਨਾਲ ਖਾਤਾ ਖੋਲ ਸਕਦਾ ਹੈ ਜਿਵੇਂ ਕਿ ਲਾਗੂ ਐਪ ਸਟੋਰ ਤੋਂ DBS ਬੈਂਕ ਦਾ digibank ਐਪਲੀਕੇਸ਼ਨ ਡਾਊਨਲੋਡ ਕਰ ਕੇ ਡਿਜੀਟਲ ਬੱਚਤ ਬੈਂਕ ਖਾਤਾ ਖੋਲਣਾ ਅਤੇ ਆਪਣੀ ਮਰਜ਼ੀ ਨਾਲ ਆਪਣਾ ਆਧਾਰ ਨੰਬਰ ਅਤੇ PAN ਦੇ ਕੇ ਅਤੇ ਬੈਂਕ ਨੂੰ ਬਾਇਓਮੈਟ੍ਰਿਕ ਪ੍ਰਮਾਣੀਕਰਨ ਦੇ ਕੇ ਪ੍ਰਕਿਰਿਆ ਪੂਰੀ ਕਰ ਕੇ ਆਧਾਰ-ਆਧਾਰਿਤ ਡਿਜੀਟਲ ਬੈਂਕ ਖਾਤਾ ਖੋਲਣਾ ਜਾਂ ਵੀਡੀਓ ਆਧਾਰਿਤ ਗਾਹਕ ਪਛਾਣ ਪ੍ਰਕਿਰਿਆ (V-CIP) ਦੇ ਜ਼ਰੀਏ ਜੋ ਕਿ ਖਾਸ ਤੌਰ 'ਤੇ ਭਾਰਤ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕ ਕਰ ਸਕਦੇ ਹਨ। ਗਾਹਕ ਕਿਸੇ ਸ਼ਾਖਾ ਵਿੱਚ ਜਾ ਕੇ ਡਾਇਰੈਕਟ ਸੈਲਿੰਗ ਏਜੰਟ ਜਾਂ ਫਿਰ ਬਿਜਨੈੱਸ ਕੋਰੈਸਪੋਂਡੈਂਟ ਏਜੰਟ ਦੇ ਜ਼ਰੀਏ ਵੀ ਫੀਜ਼ੀਕਲ ਤਰੀਕੇ ਨਾਲ ਖਾਤਾ ਖੋਲ ਸਕਦੇ ਹਨ।

ਬੈਂਕ ਦੇ ਕੋਲ ਆਪਣੇ ਵਿਵੇਕ ਨਾਲ, ਸਮੇਂ-ਸਮੇਂ 'ਤੇ ਬੈਂਕ ਦੁਆਰਾ ਤੈਅ ਕੀਤੀ ਗਈ ਨੀਤੀ ਦੇ ਆਧਾਰ 'ਤੇ ਖਾਤਾ ਖੋਲਣ ਦਾ ਅਧਿਕਾਰ ਸੁਰੱਖਿਅਤ ਹੈ।

ਗਾਹਕ ਬੈਂਕ ਦੁਆਰਾ ਸਮੇਂ-ਸਮੇਂ 'ਤੇ ਦਿੱਤੇ ਜਾਣ ਵਾਲੇ ਦੂਸਰੇ ਬੈਂਕਿੰਗ ਉਤਪਾਦਾਂ/ਸੇਵਾਵਾਂ ਦਾ ਵੀ ਲਾਭ ਉਠਾ ਸਕਦੇ ਹਨ, ਜੋ ਕਿ DBS ਮੋਬਾਈਲ ਐਪਲੀਕੇਸ਼ਨ ਦੁਆਰਾ ਉਪਲੱਬਧ digibank, ਇੰਟਰਨੈੱਟ ਬੈਂਕਿੰਗ ਪਲੇਟਫਾਰਮ ਜਾਂ ਕਿਸੇ ਵੀ ਸ਼ਾਖਾ ਵਿੱਚ ਉਪਲੱਬਧ ਹੋ ਸਕਦੀਆਂ ਹਨ।

ਬੈਂਕ ਪ੍ਰੀਵੈਂਸ਼ਨ ਐਂਡ ਮਨੀ ਲਾਂਡਰਿੰਗ (ਰਿਕਾਰਡਾਂ ਦਾ ਰੱਖ-ਰਖਾਅ) ਨਿਯਮ, 2005 ਦੀਆਂ ਤਜਵੀਜ਼ਾਂ ਦੇ ਅਨੁਸਾਰ ਨਵੇਂ ਨਿੱਜੀ ਅਤੇ ਗੈਰ-ਨਿੱਜੀ ਖਾਤਿਆਂ ਨਾਲ ਸਬੰਧਿਤ OVD ਨਾਲ ਗਾਹਕ KYC ਡੈਟਾ ਨੂੰ CERSAI (CKYCR) 'ਤੇ ਅੱਪਲੋਡ ਕਰੇਗਾ। ਬੈਂਕ ਖਾਤਾ ਖੋਲਣ ਜਾਂ ਕਿਸੇ ਹੋਰ ਵਿੱਤੀ ਸੰਸਥਾਨ ਵਿੱਚ ਗਾਹਕ ਦੁਆਰਾ ਕੀਤੇ ਗਏ ਕਿਸੇ ਵੀ ਬਾਅਦ ਦੇ KYC ਅੱਪਡੇਟ ਲਈ ਗਾਹਕ ਦੀ ਖਾਸ ਸਹਿਮਤੀ ਦੇ ਆਧਾਰ 'ਤੇ CKYC ਨੰਬਰ ਜਾਂ ਫਿਰ PID ਵੇਰਵੇ ਦੇ ਆਧਾਰ 'ਤੇ CERSAI (CKYCR) ਤੋਂ OVD ਨਾਲ ਗਾਹਕ KYC ਡੈਟਾ ਵੀ ਡਾਊਨਲੋਡ ਕਰੇਗਾ।

ਗਾਹਕ ਆਪਣੇ ਕਿਸੇ ਵੀ ਸਵਾਲ ਲਈ ਬੈਂਕ ਨਾਲ ਅਲੱਗ-ਅਲੱਗ ਤਰੀਕਿਆਂ ਨਾਲ ਸੰਪਰਕ ਕਰ ਸਕਦੇ ਹਨ, ਜਿਵੇਂਕਿ ਗਾਹਕ ਦੇਖਭਾਲ ਨੰਬਰ, ਇਨ-ਐਪ, ਈ-ਮੇਲ ਅਤੇ/ਜਾਂ ਸ਼ਾਖਾ ਆਦਿ ਜੋ ਬੈਂਕ ਸਮੇਂ-ਸਮੇਂ 'ਤੇ ਉਪਲੱਬਧ ਕਰਵਾ ਸਕਦਾ ਹੈ। ਬੈਂਕ ਛੇਤੀ ਤੋਂ ਛੇਤੀ ਸਮੱਸਿਆ ਨੂੰ ਹੱਲ ਕਰਨ/ਜਵਾਬ ਦੇਣ ਦੀ ਕੋਸ਼ਿਸ਼ ਕਰੇਗਾ।

3. ਵਿਆਜ

ਬੈਂਕ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਆਮ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਮਿਆਦੀ ਜਮਾਂ ਦਰਾਂ ਤੈਅ ਕਰ ਸਕਦਾ ਹੈ। ਰੈਗੂਲੇਟਰ ਦੁਆਰਾ ਅਨੁਮਤੀ ਹਾਸਲ ਗਾਹਕ ਕੈਟੇਗਰੀ ਲਈ, ਜਿਵੇਂਕਿ DBS ਕਰਮਚਾਰੀਆਂ, ਸੀਨੀਅਰ ਅਤੇ ਸੁਪਰ ਸੀਨੀਅਰ ਸਿਟੀਜ਼ਨਜ਼ ਤੱਕ ਹੀ ਸੀਮਤ ਨਹੀਂ, ਬੈਂਕ ਆਪਣੇ ਵਿਵੇਕ ਨਾਲ, ਆਮ ਬੈਂਕ ਦਰ ਤੋਂ ਉੱਪਰ ਪ੍ਰਤੀ ਸਾਲ ਇਕ ਫੀਸਦੀ ਤੋਂ ਵੱਧ ਦੀ ਦਰ 'ਤੇ ਵਾਧੂ ਵਿਆਜ ਦੇ ਸਕਦਾ ਹੈ। ਇਹ ਸਿਰਫ ਬੱਚਤ ਖਾਤਿਆਂ, ਰੈਕ ਰੇਟ ਮਿਆਦੀ ਜਮਾਂ ਅਤੇ ਆਵਰਤੀ ਜਮਾਂ 'ਤੇ ਲਾਗੂ ਹੋਵੇਗਾ। DBIL ਬੈਂਕ ਕਰਮਚਾਰੀਆਂ ਨੂੰ ਬੈਂਕ ਦੁਆਰਾ ਸਮੇਂ-ਸਮੇਂ 'ਤੇ ਤੈਅ ਕੀਤੇ ਅਨੁਸਾਰ ਵਾਧੂ ਵਿਆਜ ਦਰ ਦਿੱਤੀ ਜਾਵੇਗੀ। DBIL HR ਵਿਭਾਗ ਦੁਆਰਾ ਬਣਾਈ ਗਈ ਕਰਮਚਾਰੀਆਂ ਦੀ ਸੂਚੀ ਦੇ ਅਨੁਸਾਰ e-LVB ਕਰਮਚਾਰੀਆਂ ਦੇ ਇਕ ਚੋਣਵੇਂ ਸਮੂਹ ਲਈ ਜੋ ਕਿ ਅਕਤੂਬਰ 2022 ਜਾਂ ਉਸ ਤੋਂ ਪਹਿਲਾਂ ਸੇਵਾਮੁਕਤ ਹੋਏ ਹਨ, ਉਹਨਾਂ ਨੂੰ ਵਾਧੂ ਵਿਆਜ ਦਰ ਦਿੱਤੀ ਜਾਂਦੀ ਹੈ। ਇਹ ਸਹੂਲਤ HR ਵਿਭਾਗ ਦੁਆਰਾ ਬਣਾਈ ਗਈ ਸੂਚੀ ਦੇ ਅਨੁਸਾਰ ਵਿਸ਼ੇਸ਼ ਸੇਵਾਮੁਕਤ ਕਰਮਚਾਰੀਆਂ, ਜਾਂ ਕਿਸੇ ਮ੍ਰਿਤਕ ਸੇਵਾਮੁਕਤ ਕਰਮਚਾਰੀ ਦੇ ਪਤੀ/ਪਤਨੀ ਨੂੰ ਦਿੱਤੀ ਜਾਂਦੀ ਹੈ। ਇਹ RBI ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੈ ਜਿੱਥੇ ਕਿ ਇਕ ਬੈਂਕ ਆਪਣੇ ਵਿਵੇਕ ਨਾਲ ਬੱਚਤ ਜਾਂ ਮਿਆਦੀ ਜਮਾਂ ਖਾਤੇ ਦੇ ਸਬੰਧ ਵਿੱਚ ਵਿਆਜ ਦਰ ਤੋਂ ਉੱਪਰ ਪ੍ਰਤੀ ਸਾਲ ਇਕ ਫੀਸਦੀ ਤੋਂ ਵੱਧ ਦੀ ਦਰ 'ਤੇ ਵਾਧੂ ਵਿਆਜ ਦੇ ਸਕਦਾ ਹੈ ਜੋ ਕਿ ਨਿਮਨਲਿਖਤ ਦੇ ਨਾਮ 'ਤੇ ਖੋਲਿਆ ਗਿਆ ਹੈ:

- a. ਬੈਂਕ ਦੇ ਸਟਾਫ ਦੇ ਕੋਈ ਮੈਂਬਰ ਜਾਂ ਸੇਵਾਮੁਕਤ ਮੈਂਬਰ, ਇਕੱਲੇ ਜਾਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਮੈਂਬਰਾਂ ਦੇ ਨਾਲ ਸਾਂਝੇ ਰੂਪ ਵਿੱਚ; ਜਾਂ
- b. ਬੈਂਕ ਦੇ ਸਟਾਫ ਦੇ ਕਿਸੇ ਮ੍ਰਿਤਕ ਮੈਂਬਰ ਜਾਂ ਮ੍ਰਿਤਕ ਸੇਵਾਮੁਕਤ ਮੈਂਬਰ ਦਾ ਪਤੀ/ਪਤਨੀ।

ਮਿਆਦੀ ਜਮਾਂ 'ਤੇ ਵਿਆਜ ਦੀ ਗਣਨਾ ਤਿਮਾਹੀ ਅੰਤਰਾਲ 'ਤੇ ਜਾਂ ਮੌਜੂਦਾ ਪ੍ਰਚਲਿਤ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤੀ ਜਾਵੇਗੀ ਅਤੇ ਬੈਂਕ ਦੁਆਰਾ ਨਿਰਧਾਰਿਤ ਮਿਆਦ ਲਈ ਤੈਅ ਦਰ 'ਤੇ ਭੁਗਤਾਨ ਕੀਤਾ ਜਾਵੇਗਾ।

ਮਹੀਨਾਵਾਰੀ ਭੁਗਤਾਨ ਦੇ ਮਾਮਲੇ ਵਿੱਚ, ਵਿਆਜ ਰਿਆਇਤੀ ਦਰ 'ਤੇ ਭੁਗਤਾਨ ਕੀਤਾ ਜਾਂਦਾ ਹੈ।
ਵਿਆਜ ਭੁਗਤਾਨ ਨੂੰ ਨੇੜਲੇ ਰੁਪਏ ਵਿੱਚ ਰਾਊਂਡ ਐਂਡ ਕੀਤਾ ਜਾਂਦਾ ਹੈ।

ਜੇਕਰ ਕੋਈ ਜਮਾਂ ਰਾਸ਼ੀ ਨਿਵਾਸੀ ਗਾਹਕਾਂ ਲਈ ਬੁਕਿੰਗ ਦੇ 7 ਦਿਨਾਂ ਦੇ ਅੰਦਰ ਅਤੇ ਅਨਿਵਾਸੀ ਗਾਹਕਾਂ ਦੇ ਮਾਮਲੇ ਵਿੱਚ 1 ਸਾਲ ਦੇ ਅੰਦਰ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤੀ ਜਾਂਦੀ ਹੈ, ਤਾਂ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ।

ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਕੋਡ ਫਾਰ ਬੈਂਕਿੰਗ ਪ੍ਰੋਕਟਿਸ ਮੈਂਬਰ ਬੈਂਕਾਂ ਦੁਆਰਾ ਸਮਾਨ ਰੂਪ ਵਿੱਚ ਅਪਨਾਉਣ ਲਈ ਜਾਰੀ ਕੀਤਾ ਗਿਆ ਹੈ। ਇਸ ਕੋਡ ਦਾ ਉਦੇਸ਼ ਨਿਊਨਤਮ ਮਾਨਦੰਡ ਸਥਾਪਿਤ ਕਰ ਕੇ ਵਧੀਆ ਬੈਂਕਿੰਗ ਪ੍ਰਥਾਵਾਂ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਦਾ ਕਿ ਬੈਂਕ ਆਪਣੇ ਗਾਹਕਾਂ ਨਾਲ ਵਿਵਹਾਰ ਕਰਦੇ ਸਮੇਂ ਪਾਲਣ ਕਰੇਗਾ।

ਬੈਂਕ ਇੰਡੀਅਨ ਬੈਂਕਸ ਐਸੋਸੀਏਸ਼ਨ ਦੁਆਰਾ ਦੱਸੇ ਗਏ ਫਾਰਮੂਲੇ ਅਤੇ ਕਨਵੈਂਸ਼ਨ ਦੇ ਅਨੁਸਾਰ ਮਿਆਦੀ ਜਮਾਂ 'ਤੇ ਵਿਆਜ ਦੀ ਗਣਨਾ ਕਰਦਾ ਹੈ।

IBA ਨੇ ਘਰੇਲੂ ਮਿਆਦੀ ਜਮਾਂ 'ਤੇ ਵਿਆਜ ਦੀ ਗਣਨਾ ਲਈ ਇਹ ਤੈਅ ਕੀਤਾ ਹੈ ਕਿ ਤਿੰਨ ਮਹੀਨਿਆਂ ਤੋਂ ਘੱਟ ਸਮੇਂ ਵਿੱਚ ਚੁਕਾਏ ਜਾਣ ਵਾਲੇ ਜਮਾਂ 'ਤੇ ਜਾਂ ਜਿੱਥੇ ਅੰਤਿਮ ਤਿਮਾਹੀ ਅਧੂਰੀ ਹੈ, ਉੱਥੇ ਵਾਸਤਵਿਕ ਦਿਨਾਂ ਦੀ ਸੰਖਿਆ ਦੇ ਅਨੁਸਾਰ ਅਨੁਪਾਤਿਕ ਰੂਪ ਵਿੱਚ ਵਿਆਜ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਬੈਂਕ ਜਮਾਂ ਰਕਮ ਲਈ ਉੱਪਰ ਦੱਸੀ ਗਈ ਵਿਆਜ ਗਣਨਾ ਦੀ ਪਾਲਣਾ ਕਰਦਾ ਹੈ। ਉਦਾਹਰਨ: ਜੇਕਰ ਜਮਾਂ 7 ਮਹੀਨੇ ਦੀ ਮਿਆਦ ਲਈ ਹੈ, ਤਾਂ ਵਿਆਜ 2 ਤਿਮਾਹੀਆਂ ਲਈ ਦਿੱਤਾ ਜਾਵੇਗਾ ਅਤੇ ਬਾਕੀ ਵਿਆਜ ਦਿਨਾਂ ਦੀ ਸੰਖਿਆ ਦੇ ਆਧਾਰ 'ਤੇ ਦਿੱਤਾ ਜਾਵੇਗਾ। ਇਸ ਗਣਨਾ ਵਾਸਤੇ, ਇਕ ਸਾਲ ਵਿੱਚ ਦਿਨਾਂ ਦੀ ਸੰਖਿਆ ਨੂੰ ਲੀਪ ਸਾਲ ਵਿੱਚ 366 ਦਿਨ ਅਤੇ ਹੋਰਨਾ ਸਾਲਾਂ ਵਿੱਚ 365 ਦਿਨ ਮੰਨਿਆ ਜਾਵੇਗਾ।

ਬੈਂਕ ਵਿਆਜ ਰਾਸ਼ੀ ਅਤੇ ਕਰ ਦੇਣਦਾਰੀ ਦੀ ਗਣਨਾ ਕਰਦੇ ਸਮੇਂ ਇਕ ਹੀ CIF ਦੇ ਤਹਿਤ ਸਾਰੀਆਂ ਸ਼ਾਖਾਵਾਂ ਵਿੱਚ ਰੱਖੇ ਗਏ ਸਾਰੇ ਮਿਆਦੀ ਜਮਾਂ 'ਤੇ ਵਿਚਾਰ ਕਰਦਾ ਹੈ।

ਬੈਂਕ ਹਮੇਸ਼ਾ ਗਾਹਕਾਂ ਤੋਂ ਮਿਆਦੀ ਜਮਾਂ ਪ੍ਰਪੱਕਤਾ ਦੇ ਨਿਰਦੇਸ਼ ਲੈਂਦਾ ਹੈ ਅਤੇ ਜੇਕਰ ਇਹ ਨਿਰਦੇਸ਼ ਨਹੀਂ ਮਿਲਦੇ ਹਨ ਜਾਂ ਜਮਾਂ ਓਵਰਡਿਊ ਹੋ ਜਾਂਦਾ ਹੈ, ਤਾਂ ਮੌਜੂਦਾ ਨਿਆਮਕ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਬੱਚਤ ਖਾਤੇ 'ਤੇ ਲਾਗੂ ਵਿਆਜ ਦਰ ਜਾਂ ਅਨੁਬੰਧਕ ਦਰ ਜੋ ਵੀ ਘੱਟ ਹੋਵੇ, ਲਾਗੂ ਹੋਵੇਗੀ।

“**ਬਲਕ ਡਿਪਾਜ਼ਿਟ**” ਸ਼ਬਦ ਦਾ ਉਪਯੋਗ ਸਿੰਗਲ ਰੁਪਇਆ ਮਿਆਦੀ ਜਮਾਂ / FCNR (B) ਜਮਾਂ ਲਈ ਕੀਤਾ ਜਾਵੇਗਾ ਜੋ ਕਿ INR 3 ਕਰੋੜ (ਵਿਦੇਸ਼ੀ ਕਰੰਸੀ ਦੇ ਬਰਾਬਰ ਰਕਮ) ਅਤੇ ਉਸ ਤੋਂ ਜ਼ਿਆਦਾ ਹੋਵੇਗਾ। ਬੈਂਕ ਬਲਕ ਡਿਪਾਜ਼ਿਟ ਲਈ ਸਮਾਨ ਪ੍ਰਪੱਕਤਾ ਰਾਸ਼ੀ ਦੀ ਜਮਾਂ ਰਕਮ ਲਈ ਅਲੱਗ-ਅਲੱਗ ਵਿਆਜ ਦਰਾਂ ਦੇ ਸਕਦਾ ਹੈ।

INR 3 ਕਰੋੜ ਤੋਂ ਘੱਟ ਦੀ ਜਮਾਂ ਰਾਸ਼ੀ ਲਈ ਸਮਾਨ ਦਰਾਂ ਯਾਨੀ ਕਾਰਡ ਦਰਾਂ ਸਮਾਨ ਪ੍ਰਪੱਕਤਾ ਰਾਸ਼ੀ ਦੀ ਜਮਾਂ 'ਤੇ ਲਾਗੂ ਹੋਣਗੀਆਂ। ਰੁਪਏ ਮਿਆਦੀ ਜਮਾਂ ਵਿੱਚ ਘਰੇਲੂ ਮਿਆਦੀ ਜਮਾਂ ਦੇ ਨਾਲ-ਨਾਲ NRO ਅਤੇ NRE ਖਾਤਿਆਂ ਦੇ ਤਹਿਤ ਮਿਆਦੀ ਜਮਾਂ ਵੀ ਸ਼ਾਮਲ ਹੋਣਗੀਆਂ।

INR 3 ਕਰੋੜ ਤੋਂ ਘੱਟ ਦੀ ਜਮਾਂ ਰਕਮ ਲਈ ਕਾਰਡ ਦਰਾਂ ਦੀ ਸਮੇਂ-ਸਮੇਂ 'ਤੇ ਸਮੀਖਿਆ ਕੀਤੀ ਜਾਵੇਗੀ ਅਤੇ ਜ਼ਰੂਰੀ ਬਦਲਾਵਾਂ ਨੂੰ ALCO ਨੂੰ ਪ੍ਰਵਾਨਗੀ ਦੇਣ ਲਈ ਸਿਫਾਰਸ਼ ਕੀਤਾ ਜਾਵੇਗਾ। ਬਲਕ ਡਿਪਾਜ਼ਿਟ ਲਈ ਅਲੱਗ-ਅਲੱਗ ਦਰਾਂ ਏਸੈਂਟ / ਲਾਇਆਬਿਲਿਟੀ ਲੋੜਾਂ ਦੇ ਆਧਾਰ 'ਤੇ ਨਿਰਧਾਰਿਤ ਕੀਤੀਆਂ ਜਾਣਗੀਆਂ ਅਤੇ ਸਮਾਨ ਰਾਸ਼ੀ ਅਤੇ ਮਿਆਦ ਦੇ ਡਿਪਾਜ਼ਿਟ ਲਈ ਸਮਾਨ ਦਰਾਂ ਲਾਗੂ ਹੋਣਗੀਆਂ।

ਜਮਾਂ 'ਤੇ ਵਿਆਜ ਦਰ ਅਤੇ ਜਮਾਂ ਯੋਜਨਾਵਾਂ ਅਤੇ ਹੋਰਨਾਂ ਸਬੰਧਿਤ ਸੇਵਾਵਾਂ ਦੇ ਸਬੰਧ ਵਿੱਚ ਕੋਈ ਵੀ ਬਦਲਾਵ ਸ਼ਾਖਾ ਹਦੂਦ ਵਿੱਚ ਪ੍ਰਦਰਸ਼ਿਤ ਕਰ ਕੇ ਅਤੇ ਬੈਂਕ ਦੀ ਵੈੱਬਸਾਈਟ 'ਤੇ ਹੋਸਟ ਕਰ ਕੇ ਪਹਿਲਾਂ ਤੋਂ ਸੂਚਿਤ ਕੀਤਾ ਜਾਵੇਗਾ।

ਜੇਕਰ ਕੋਈ NRE ਖਾਤਾ ਧਾਰਕ, ਭਾਰਤ ਪਰਤਣ 'ਤੇ ਤੁਰੰਤ NRE ਮਿਆਦੀ ਜਮਾਂ ਨੂੰ ਨਿਵਾਸੀ ਵਿਦੇਸ਼ੀ ਕਰੰਸੀ ਖਾਤੇ (RFC) ਵਿੱਚ ਬਦਲਣ ਦੀ ਅਪੀਲ ਕਰਦਾ ਹੈ, ਤਾਂ ਵਿਆਜ ਇਸ ਤਰਾਂ ਦਿੱਤਾ ਜਾਵੇਗਾ:

- i) ਜੇਕਰ NRE ਡਿਪਾਜ਼ਿਟ ਘੱਟੋ-ਘੱਟ ਇੱਕ ਸਾਲ ਤੱਕ ਨਹੀਂ ਚੱਲਿਆ ਹੈ, ਤਾਂ RFC ਖਾਤੇ ਵਿੱਚ ਰੱਖੇ ਬੱਚਤ ਜਮਾਂ 'ਤੇ ਮਿਲਣ ਵਾਲੀ ਦਰ ਤੋਂ ਜ਼ਿਆਦਾ ਦਰ 'ਤੇ ਵਿਆਜ ਨਹੀਂ ਦਿੱਤਾ ਜਾਵੇਗਾ, ਬਸ਼ਰਤ NRE ਖਾਤਾ ਧਾਰਕ ਭਾਰਤ ਪਰਤਣ 'ਤੇ ਤੁਰੰਤ ਅਜਿਹੀ ਅਪੀਲ ਕਰੇ।
- ii) ਹੋਰਨਾਂ ਸਾਰੇ ਮਾਮਲਿਆਂ ਵਿੱਚ, ਵਿਆਜ ਕਰਾਰਸ਼ੁਦਾ ਦਰ 'ਤੇ ਦਿੱਤਾ ਜਾਵੇਗਾ।

ਛੁੱਟੀਆਂ ਵਿੱਚ ਪ੍ਰਾਪਤ ਹੋਣ ਵਾਲੇ ਜਮਾਂ ਅਗਲੇ ਕੰਮਕਾਜੀ ਦਿਨ 'ਤੇ ਆਪਣੇ-ਆਪ ਪ੍ਰਾਪਤ ਹੋ ਜਾਣਗੇ ਅਤੇ ਗਾਹਕ ਨੂੰ ਸ਼ੁਰੂਆਤੀ ਜਮਾਂ ਬੁਕਿੰਗ ਦੀ ਦਰ 'ਤੇ ਵਾਧੂ ਦਿਨ/ਦਿਨਾਂ ਲਈ ਵਿਆਜ ਆਮਦਨ ਮਿਲੇਗੀ।

ਗਾਹਕ ਜਮਾਂ ਕਰਦੇ ਸਮੇਂ ਜਾਂ ਪ੍ਰਾਪਤਤਾ ਦੀ ਤਾਰੀਖ 'ਤੇ ਜਮਾਂ ਰਕਮ ਨੂੰ ਹੋਰ ਸਮੇਂ ਲਈ ਰੀਨਿਊ ਕਰਨ ਲਈ ਜਮਾਂ ਪ੍ਰਾਪਤਤਾ ਪ੍ਰੋਸੀਡਿੰਗਸ ਬਾਰੇ ਨਿਰਦੇਸ਼ ਦੇ ਸਕਦਾ ਹੈ।

ਨਿੱਜੀ/ HUF/ਟਰੱਸਟ/ਸੁਸਾਇਟੀ ਮਿਆਦੀ ਜਮਾਂ ਦੇ ਮਾਮਲੇ ਵਿੱਚ ਜਿੱਥੇ ਕਿ ਪ੍ਰਾਪਤਤਾ ਨਿਰਦੇਸ਼ ਉਪਲੱਬਧ ਨਹੀਂ ਹਨ, ਜਾਂ ਫਿਰ ਅਜਿਹੇ ਮਾਮਲਿਆਂ ਵਿੱਚ ਜਿੱਥੇ ਕਿ ਪ੍ਰਾਪਤਤਾ ਦੀ ਤਾਰੀਖ ਤੋਂ ਪਹਿਲਾਂ ਗਾਹਕ ਵੱਲੋਂ ਕੋਈ ਜਵਾਬ ਨਹੀਂ ਮਿਲਦਾ ਹੈ, ਬੈਂਕ ਜਮਾਂ ਕਰਨ ਵਾਲੇ ਨੂੰ ਪ੍ਰਾਪਤਤਾ ਦੀ ਤਾਰੀਖ ਬਾਰੇ ਪਹਿਲਾਂ ਤੋਂ ਦੱਸੇਗਾ ਅਤੇ ਜਮਾਂ ਰਕਮ ਨੂੰ ਅਸਲ ਜਮਾਂ ਦੇ ਓਨੇ ਹੀ ਸਮੇਂ ਲਈ ਮੌਜੂਦਾ ਵਿਆਜ ਦਰ 'ਤੇ ਰੀਨਿਊ ਕਰੇਗਾ। ਦੂਸਰੇ ਤਰਾਂ ਦੇ ਜਮਾਂ ਲਈ, ਬੈਂਕ ਗਾਹਕ ਦੇ ਬੱਚਤ/ਚਾਲੂ ਖਾਤੇ ਵਿੱਚ ਪ੍ਰਾਪਤਤਾ ਦੀ ਰਕਮ ਕਰੈਡਿਟ ਕਰੇਗਾ। ਜੇਕਰ ਕਿਸੇ ਗਾਹਕ ਦਾ ਬੈਂਕ ਵਿੱਚ ਬੱਚਤ/ਚਾਲੂ ਖਾਤਾ ਨਹੀਂ ਹੈ, ਤਾਂ ਪ੍ਰਾਪਤਤਾ ਦੀ ਰਕਮ ਗਾਹਕ ਦੇ ਬੈਂਕ ਖਾਤੇ ਵਿੱਚ ਪ੍ਰਾਪਤਤਾ ਨਿਰਦੇਸ਼ ਦੇ ਅਨੁਸਾਰ ਜਮਾਂ ਕਰ ਦਿੱਤੀ ਜਾਵੇਗੀ, ਨਹੀਂ ਤਾਂ ਬੈਂਕ ਗਾਹਕ ਦੇ ਅਗਲੇ ਨਿਰਦੇਸ਼ ਤੱਕ ਪ੍ਰਾਪਤਤਾ ਦੀ ਰਕਮ ਨੂੰ ਓਵਰਡਿਊ ਜਮਾਂ ਦੇ ਤੌਰ 'ਤੇ ਰੱਖੇਗਾ ਅਤੇ ਅਜਿਹੇ ਓਵਰਡਿਊ ਜਮਾਂ 'ਤੇ ਸਮੇਂ-ਸਮੇਂ 'ਤੇ ਨਿਯਮਾਂ ਦੇ ਅਨੁਸਾਰ ਵਿਆਜ ਦਿੱਤਾ ਜਾਵੇਗਾ।

ਜੇਕਰ ਕਿਸੇ ਵਿਅਕਤੀ ਦੇ ਸਾਰੇ ਮਿਆਦੀ ਜਮਾਂ 'ਤੇ ਦਿੱਤਾ ਜਾਣ ਵਾਲਾ ਕੁੱਲ ਵਿਆਜ ਆਮਦਨ ਕਰ ਐਕਟ ਦੇ ਤਹਿਤ ਦੱਸੀ ਗਈ ਰਕਮ ਅਤੇ ਸਮੇਂ-ਸਮੇਂ ਸਿਰ ਜਾਰੀ CBDT (ਸੈਂਟਰਲ ਬੋਰਡ ਔਫ ਡਾਇਰੈਕਟ ਟੈਕਸੇਸ਼ਨ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਆਦਾ ਹੈ, ਤਾਂ ਬੈਂਕ ਦੀ ਇਹ ਕਾਨੂੰਨੀ ਜ਼ਿੰਮੇਦਾਰੀ ਹੈ ਕਿ ਉਹ ਸੇਰਸ 'ਤੇ ਕਰ ਕੱਟੇ। ਬੈਂਕ ਹਰੇਕ ਤਿਮਾਹੀ ਵਿੱਚ ਕੱਟੇ ਗਏ ਕਰ ਲਈ ਇੱਕ ਟੈਕਸ ਡਿਡਕਸ਼ਨ ਸੈਰਟੀਫਿਕੇਟ (TDS ਸੈਰਟੀਫਿਕੇਟ) ਜਾਰੀ ਕਰੇਗਾ। TDS ਦਰਾਂ ਨਿਯਮਾਂ ਦੇ ਅਨੁਸਾਰ ਲਾਗੂ ਹੋਣਗੀਆਂ। ਜੇਕਰ ਜਮਾਂ ਕਰਨ ਵਾਲਾ TDS ਤੋਂ ਛੋਟਾ ਦਰ ਹੱਕਦਾਰ ਹੈ, ਤਾਂ ਉਹ ਹਰੇਕ ਵਿੱਤੀ ਸਾਲ ਦੀ ਸ਼ੁਰੂਆਤ ਵਿੱਚ ਫਾਰਮ 15G/H ਵਿੱਚ ਐਲਾਨਨਾਮਾ ਜਮਾਂ ਕਰਵਾ ਸਕਦਾ ਹੈ।

FCNR(B) ਜਮਾਂ 'ਤੇ ਵਿਆਜ ਦੀ ਅਦਾਇਗੀ:

- (a) ਇਸ ਸਕੀਮ ਦੇ ਤਹਿਤ ਲਏ ਗਏ ਜਮਾਂ 'ਤੇ ਵਿਆਜ ਦੀ 360 ਦਿਨ ਤੋਂ ਇੱਕ ਸਾਲ ਦੇ ਹਿਸਾਬ ਨਾਲ ਗਣਨਾ ਕੀਤੀ ਜਾਂਦੀ ਹੈ।
- (b) ਵਿਆਜ ਦੀ 180 ਦਿਨਾਂ ਦੇ ਅੰਤਰਾਲ 'ਤੇ ਗਣਨਾ ਕੀਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਬਾਕੀ ਬਚੇ ਹੋਏ ਅਸਲੀ ਦਿਨਾਂ ਲਈ ਅਦਾਇਗੀ ਕੀਤੀ ਜਾਂਦੀ ਹੈ।

ਪ੍ਰਾਪਕਤਾ 'ਤੇ ਕੰਪਾਊਂਡਿੰਗ ਇਫੈਕਟ ਦੇ ਨਾਲ ਵਿਆਜ ਹਾਸਲ ਕਰਨ ਦਾ ਵਿਕਲਪ ਜਮਾਂ ਕਰਵਾਉਣ ਵਾਲੇ ਕੋਲ ਹੋਵੇਗਾ। FCNR(B) ਜਮਾਂ ਦੇ ਨਵੀਨੀਕਰਨ 'ਤੇ ਵਿਆਜ ਦੀ ਗਣਨਾ ਬੈਂਕ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਹਿਸਾਬ ਨਾਲ ਕਰੇਗਾ। ਭਾਰਤੀ ਨਾਗਰਿਕਤਾ/ਮੂਲ ਦੇ ਲੋਕ ਜੋ ਕਿ ਸਥਾਈ ਨਿਵਾਸ ਲਈ ਭਾਰਤ ਪਰਤਦੇ ਹਨ, ਉਹਨਾਂ ਦੇ FCNR(B) ਜਮਾਂ ਪ੍ਰਾਪਕਤਾ ਤੱਕ ਕਰਾਰਸ਼ੁਦਾ ਵਿਆਜ ਦਰ 'ਤੇ ਜਾਰੀ ਰਹਿਣਗੇ, ਬਸ਼ਰਤ ਇਹ ਸ਼ਰਤਾਂ ਹੋਣ:

- FCNR(B) ਜਮਾਂ 'ਤੇ ਲਾਗੂ ਵਿਆਜ ਦਰ ਜਾਰੀ ਰਹੇਗੀ।
- ਅਜਿਹੀ ਜਮਾਂ ਰਾਸ਼ੀ ਨੂੰ ਗਾਹਕ ਦੇ ਭਾਰਤ ਪਰਤਣ ਦੀ ਤਾਰੀਖ ਤੋਂ ਨਿਵਾਸੀ ਜਮਾਂ ਰਾਸ਼ੀ ਮੰਨਿਆ ਜਾਵੇਗਾ।
- ਅਜਿਹੇ FCNR(B) ਜਮਾਂ ਨੂੰ ਸਮੇਂ ਤੋਂ ਪਹਿਲਾਂ ਕਢਵਾਉਣ 'ਤੇ ਸਕੀਮ ਦੀਆਂ ਪੈਨਲਟੀ ਤਜਵੀਜ਼ਾਂ ਲਾਗੂ ਹੋਣਗੀਆਂ।
- ਪ੍ਰਾਪਕਤਾ 'ਤੇ FCNR(B) ਜਮਾਂ ਨੂੰ ਗਾਹਕ ਦੀ ਮਰਜ਼ੀ ਨਾਲ ਨਿਵਾਸੀ ਰੂਪਏ ਜਮਾਂ ਖਾਤੇ ਜਾਂ RFC ਖਾਤੇ (ਜੇਕਰ ਪਾਤਰ ਹੋਵੇ) ਵਿੱਚ ਬਦਲ ਦਿੱਤਾ ਜਾਵੇਗਾ।

ਮਿਆਦੀ ਜਮਾਂ ਨੂੰ ਪ੍ਰਾਪਕਤਾ ਤੋਂ ਪਹਿਲਾਂ ਕਢਵਾਉਣਾ

ਬੈਂਕ ਆਪਣੀ ਮਰਜ਼ੀ ਨਾਲ ਮਿਆਦੀ ਜਮਾਂ ਨੂੰ ਸਮੇਂ ਤੋਂ ਪਹਿਲਾਂ ਕਢਵਾਉਣ ਦੀ ਇਜਾਜ਼ਤ ਦੇਣ ਦਾ ਅਧਿਕਾਰ ਰੱਖਦਾ ਹੈ। ਬੈਂਕ ਮਿਆਦੀ ਜਮਾਂ ਤੋਂ ਅੰਸ਼ਿਕ ਨਿਕਾਸੀ ਦੀ ਅਨੁਮਤੀ ਸਿਰਫ ਉਦੋਂ ਦਿੰਦਾ ਹੈ ਜਦੋਂ ਜਮਾਂ ਰਾਸ਼ੀ ਵਿਸ਼ੇਸ਼ ਯੋਜਨਾ ਦੇ ਤਹਿਤ ਬੁੱਕ ਕੀਤੀ ਗਈ ਹੋਵੇ ਅਤੇ ਜੋ ਬੱਚਤ/ਚਾਲੂ ਖਾਤੇ ਨਾਲ ਜੁੜੀ ਹੋਵੇ। ਜੇਕਰ ਸਮੇਂ ਤੋਂ ਪਹਿਲਾਂ ਨਿਕਾਸੀ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਤਾਂ ਜਮਾਂ ਰਾਸ਼ੀ 'ਤੇ ਲਾਗੂ ਵਿਆਜ ਅਤੇ ਜੁਰਮਾਨੇ ਦਾ ਭੁਗਤਾਨ RBI ਦੁਆਰਾ ਨਿਰਧਾਰਿਤ ਪ੍ਰਚਲਿਤ ਸ਼ਰਤਾਂ ਦੇ ਨਾਲ-ਨਾਲ ਬੈਂਕ ਦੀ ਵੈੱਬਸਾਈਟ 'ਤੇ ਸਮੇਂ-ਸਮੇਂ 'ਤੇ ਉਪਲੱਬਧ ਅਤੇ ਅੱਪਡੇਟ ਕੀਤੇ ਗਏ ਇਸ ਸਬੰਧ ਵਿੱਚ ਬੈਂਕ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਕੀਤਾ ਜਾ ਸਕਦਾ ਹੈ।

ਬੈਂਕ ਸਾਰੇ ਜਮਾਂਕਰਤਾਵਾਂ ਦੀ ਲਿਖਿਤ/ਐਲਾਈਨ ਅਪੀਲ 'ਤੇ ਪ੍ਰਾਪਕਤਾ ਦੀ ਤਾਰੀਖ ਤੋਂ ਪਹਿਲਾਂ ਨਿਵਾਸੀ/ NRO ਮਿਆਦੀ ਜਮਾਂ ਅਤੇ NRE/FCNR ਜਮਾਂ ਦੀ ਨਿਕਾਸੀ ਦੀ ਅਨੁਮਤੀ ਦੇਵੇਗਾ।

- ਕਿਸੇ ਜਮਾਂ ਰਾਸ਼ੀ ਨੂੰ ਸਮੇਂ ਤੋਂ ਪਹਿਲਾਂ ਬੰਦ ਕਰਦੇ ਸਮੇਂ, ਜਮਾਂ ਰਾਸ਼ੀ ਲਈ ਉਸ ਮਿਆਦ 'ਤੇ ਵਿਆਜ ਦਾ ਭੁਗਤਾਨ ਕੀਤਾ ਜਾਵੇਗਾ ਜਿਸ ਮਿਆਦ ਲਈ ਜਮਾਂ ਰਾਸ਼ੀ ਬੈਂਕ ਕੋਲ ਰਹੀ ਸੀ, ਉਸ ਮਿਆਦ ਲਈ ਲਾਗੂ ਦਰ 'ਤੇ (ਬੈਂਕ ਦੁਆਰਾ ਸਮੇਂ-ਸਮੇਂ 'ਤੇ ਤੈਅ ਕੀਤੇ ਗਏ ਦੰਡ ਸੁਲਕ ਦੀ ਕਟੌਤੀ ਦੇ ਅਧੀਨ) ਅਤੇ ਕਰਾਰਸ਼ੁਦਾ ਦਰ 'ਤੇ ਨਹੀਂ।
- ਸਮੇਂ ਤੋਂ ਪਹਿਲਾਂ ਕੱਢੀ ਗਈ NRE/FCNR ਜਮਾਂ ਰਾਸ਼ੀ 'ਤੇ ਵਿਆਜ ਦਾ ਭੁਗਤਾਨ ਸਿਰਫ ਉਦੋਂ ਕੀਤਾ ਜਾਵੇਗਾ ਜਦੋਂ ਕਿ ਸਮੇਂ ਤੋਂ ਪਹਿਲਾਂ ਨਿਕਾਸੀ ਇਕ ਸਾਲ ਤੋਂ ਬਾਅਦ ਕੀਤੀ ਜਾਵੇਗੀ। ਇਹ ਦੇਖਦੇ ਹੋਏ, ਜਿਸ ਮਿਆਦ ਲਈ ਅਜਿਹੀ ਜਮਾਂ ਰਾਸ਼ੀ ਰੱਖੀ ਜਾਂਦੀ ਹੈ, ਉਸ ਮਿਆਦ ਲਈ ਅਜਿਹੀ ਜਮਾਂ ਰਾਸ਼ੀ ਨੂੰ ਜਮਾਂ ਕਰਵਾਉਣ ਦੀ ਤਾਰੀਖ 'ਤੇ ਪ੍ਰਚਲਿਤ ਦਰ 'ਤੇ, ਬੈਂਕ ਦੁਆਰਾ ਸਮੇਂ-ਸਮੇਂ 'ਤੇ ਤੈਅ ਕੀਤੇ ਗਏ ਦੰਡ ਸੁਲਕ ਦੀ ਕਟੌਤੀ ਦੇ ਅਧੀਨ।
- FCNR ਜਮਾਂ ਲਈ, ਸਮੇਂ ਤੋਂ ਪਹਿਲਾਂ ਨਿਕਾਸੀ ਨਾਲ ਹੋਣ ਵਾਲੀ ਐਕਸਚੇਂਜ ਹਾਨੀ, ਜੇਕਰ ਕੋਈ ਹੋਵੇ, ਗਾਹਕ ਦੁਆਰਾ ਸਹਿਣ ਕੀਤੀ ਜਾਵੇਗੀ।
- ਜੇਕਰ ਮਿਆਦੀ ਜਮਾਂ ਨੂੰ ਜਮਾਂ ਬੁਕਿੰਗ ਦੇ 7 ਦਿਨਾਂ ਦੇ ਅੰਦਰ ਸਮੇਂ ਤੋਂ ਪਹਿਲਾਂ ਵਾਪਸ ਲੈ ਲਿਆ ਜਾਂਦਾ ਹੈ/ਬੰਦ ਕਰ ਦਿੱਤਾ ਜਾਂਦਾ ਹੈ, ਤਾਂ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ।

ਇਹ ਜੁਰਮਾਨਾ ਸੁਲਕ ਸੰਰਚਨਾ (ਜਿਵੇਂਕਿ ਸਮੇਂ-ਸਮੇਂ 'ਤੇ ਬੈਂਕ ਦੁਆਰਾ ਪਰਿਭਾਸ਼ਿਤ ਕੀਤੀ ਗਈ ਹੈ) ਇਹਨਾਂ ਲਈ ਲਾਗੂ ਹੈ

- ਨਿੱਜੀ ਅਤੇ ਗੈਰ-ਨਿੱਜੀ ਜਮਾਂ ਲਈ

- ਕਿਸੇ ਵੀ ਰਾਸ਼ੀ ਦੇ FCNR ਖਾਤਿਆਂ ਲਈ।

ਅਜਿਹੇ ਦੰਡ ਸੁਲਕ ਵਿੱਚ ਬਦਲਾਵ ਜਾਂ ਛੋਟ ਬੈਂਕ ਦੁਆਰਾ ਪਰਿਭਾਸ਼ਿਤ ਜ਼ਰੂਰੀ ਪ੍ਰਵਾਨਗੀਆਂ ਦੇ ਅਧੀਨ ਹੋਵੇਗੀ।

NRE ਮਿਆਦੀ ਜਮਾਂ (FCNR ਸਮੇਤ) ਨੂੰ ਨਿਵਾਸੀ ਵਿਦੇਸ਼ੀ ਕਰੰਸੀ (RFC) ਖਾਤੇ ਵਿੱਚ ਬਦਲਣ ਲਈ ਸਮੇਂ ਤੋਂ ਪਹਿਲਾਂ ਕੱਢਣ 'ਤੇ, ਬੈਂਕ ਸਮੇਂ ਤੋਂ ਪਹਿਲਾਂ ਕੱਢਣ 'ਤੇ ਕੋਈ ਪੈਨਲਟੀ ਨਹੀਂ ਲਗਾਏਗਾ।

ਬੈਂਕ ਆਪਣੇ ਵਿਵੇਕ ਨਾਲ, FCNR ਜਮਾਂ ਨੂੰ ਸਮੇਂ ਤੋਂ ਪਹਿਲਾਂ ਕੱਢਣ 'ਤੇ ਸਵੈਪ ਲਾਗਤ ਦੀ ਰਿਕਵਰੀ ਲਈ ਪੈਨਲਟੀ ਲਗਾ ਸਕਦਾ ਹੈ। ਜੇਕਰ ਦਿੱਤਾ ਗਿਆ ਵਿਆਜ, ਦੇਣ ਲਾਇਕ ਵਿਆਜ ਤੋਂ ਜ਼ਿਆਦਾ ਹੈ ਤਾਂ ਜ਼ਿਆਦਾ ਵਿਆਜ ਜਮਾਂ ਤੋਂ ਮਿਲੀ ਰਕਮ ਤੋਂ ਵਸੂਲਿਆ ਜਾਵੇਗਾ। ਹਾਲਾਂਕਿ, ਜਮਾਂ ਜਾਂ ਉਸ ਦੀ ਰੀਨਿਊ ਦੀ ਤਾਰੀਖ ਤੋਂ 1 (ਇਕ) ਸਾਲ ਖਤਮ ਹੋਣ ਤੋਂ ਪਹਿਲਾਂ NRE/FCNR ਜਮਾਂ ਨੂੰ ਸਮੇਂ ਤੋਂ ਪਹਿਲਾਂ ਕੱਢਣ 'ਤੇ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ।

ਬੈਂਕ ਆਪਣੀ ਮਰਜ਼ੀ ਨਾਲ ਲੋਕਾਂ, ਕੰਪਨੀਆਂ ਅਤੇ ਹਿੰਦੂ ਅਵਿਭਾਜਿਤ ਪਰਿਵਾਰਾਂ ਕੋਲ ਰੱਖੇ ਗਏ ਬਲਕ ਡਿਪਾਜ਼ਿਟ (3 ਕਰੋੜ ਅਤੇ ਉਸ ਤੋਂ ਜ਼ਿਆਦਾ) ਨੂੰ ਸਮੇਂ ਤੋਂ ਪਹਿਲਾਂ ਕੱਢਣ ਦੀ ਇਜਾਜ਼ਤ ਨਹੀਂ ਦੇ ਸਕਦਾ ਹੈ ਜੇ ਕਿ ਜਮਾਂ ਕਰਦੇ ਸਮੇਂ ਲਾਗੂ ਨਿਯਮਾਂ ਅਤੇ ਸ਼ਰਤਾਂ ਦੇ ਹਿਸਾਬ ਨਾਲ ਹੋਵੇਗਾ।

ਜੇਕਰ ਮਰੇ ਹੋਏ ਜਮਾਂਕਰਤਾ ਜਾਂ ਸਾਂਝੇ ਖਾਤਾ ਧਾਰਕ ਦੇ ਕਲੇਮ ਕਰਨ ਵਾਲੇ/ਵਾਲਿਆਂ ਦੇ ਕਹਿਣ 'ਤੇ ਮਿਆਦੀ ਜਮਾਂ ਹੀ ਰਕਮ ਨੂੰ ਵੰਡਿਆ ਜਾਂਦਾ ਹੈ, ਤਾਂ ਮਿਆਦੀ ਜਮਾਂ ਦੇ ਸਮੇਂ ਤੋਂ ਪਹਿਲਾਂ ਕੱਢਣ 'ਤੇ ਕੋਈ ਪੈਨਲਟੀ ਨਹੀਂ ਲਗਾਈ ਜਾਵੇਗੀ, ਜੇਕਰ ਜਮਾਂ ਦੇ ਸਮੇਂ ਅਤੇ ਕੁੱਲ ਰਕਮ ਵਿੱਚ ਕੋਈ ਬਦਲਾਵ ਨਹੀਂ ਹੁੰਦਾ ਹੈ।

5. ਟੈਕਸ ਸੇਵਰ ਡਿਪਾਜ਼ਿਟ

- ਕਿਸੇ ਵੀ ਕੀਮਤ ਦਾ ਟੈਕਸ ਸੇਵਰ ਮਿਆਦੀ ਜਮਾਂ ਪੰਜ ਸਾਲ ਦੇ ਤੈਅ ਸਮੇਂ ਲਈ ਹੋਵੇਗਾ।
- ਕੋਈ ਵੀ ਮਿਆਦੀ ਜਮਾਂ ਮਿਲਣ ਦੀ ਤਾਰੀਖ ਤੋਂ ਪੰਜ ਸਾਲ ਖਤਮ ਹੋਣ ਤੋਂ ਪਹਿਲਾਂ ਕੈਸ਼ ਨਹੀਂ ਕੀਤਾ ਜਾਵੇਗਾ।
- ਟੈਕਸ ਸੇਵਰ ਡਿਪਾਜ਼ਿਟ 'ਤੇ ਕੋਈ ਵੀ ਕਰਜ਼ਾ ਨਹੀਂ ਦਿੱਤਾ ਜਾਵੇਗਾ।

ਹਾਲਾਂਕਿ, ਖਾਤਾ ਧਾਰਕ, ਨਾਮਜ਼ਦ ਵਿਅਕਤੀ ਜਾਂ ਕਾਨੂੰਨੀ ਵਾਰਿਸ ਜਾਂ ਫਿਰ ਕਲੇਮ ਕਰਨ ਵਾਲਿਆਂ ਦੀ ਮੌਤ ਹੋਣ 'ਤੇ ਜਾਂ ਫਿਰ ਸਾਂਝੇ ਜਮਾਂ ਦੇ ਮਾਮਲੇ ਵਿੱਚ, ਜਮਾਂ ਦਾ ਬਚਿਆ ਹੋਇਆ ਧਾਰਕ ਜਮਾਂ ਤੋਂ ਪਹਿਲਾਂ ਧਾਰਕ ਦੀ ਮੌਤ ਦਾ ਸਬੂਤ ਦੇ ਕੇ ਸ਼ਾਖਾ ਵਿੱਚ ਐਪਲੀਕੇਸ਼ਨ ਦੇ ਕੇ ਮਿਆਦੀ ਜਮਾਂ ਨੂੰ ਪ੍ਰਾਪਕਤਾ ਤੋਂ ਪਹਿਲਾਂ ਕੈਸ਼ ਕਰਨ ਦਾ ਹੱਕਦਾਰ ਹੋਵੇਗਾ।

6. ਅਨਪੜ੍ਹ/ਘੱਟ ਦੇਖਣ ਵਾਲੇ/ਘੱਟ ਦੇਖਣ ਵਾਲੇ ਅਨਪੜ੍ਹ ਵਿਅਕਤੀ ਦਾ ਖਾਤਾ

ਬੈਂਕ ਬੁਨਿਆਦੀ ਬੈਂਕਿੰਗ ਸੇਵਾ ਦੇ ਕੇ ਘੱਟ ਪੜ੍ਹਣ ਵਾਲੇ ਵਿਅਕਤੀ ਦੇ ਚਾਲੂ ਖਾਤੇ ਤੋਂ ਇਲਾਵਾ ਦੂਸਰੇ ਜਮਾਂ ਖਾਤੇ ਵੀ ਖੋਲ ਸਕਦਾ ਹੈ। ਅਜਿਹੇ ਲੋਕਾਂ ਦਾ ਖਾਤਾ ਖੋਲਿਆ ਜਾ ਸਕਦਾ ਹੈ, ਬਸ਼ਰਤ ਉਹ ਖੁਦ ਬੈਂਕ ਆਉਣ ਅਤੇ ਉਹਨਾਂ ਨਾਲ ਇਕ ਗਵਾਹ ਹੋਵੇ ਜਿਸ ਨੂੰ ਕਿ ਜਮਾਂਕਰਤਾ ਅਤੇ ਬੈਂਕ ਦੋਨੋਂ ਜਾਣਦੇ ਹੋਣ। ਜਮਾਂ ਰਾਸ਼ੀ ਅਤੇ/ਜਾਂ ਵਿਆਜ ਕੱਢਦੇ/ਅਦਾਇਗੀ ਕਰਦੇ ਸਮੇਂ ਖਾਤਾ ਧਾਰਕ ਨੂੰ ਬੈਂਕ ਦੇ ਅਧਿਕਾਰਤ ਅਫਸਰ ਸਾਹਮਣੇ ਆਪਣੇ ਅੰਗੂਠੇ ਦਾ ਨਿਸ਼ਾਨ ਜਾਂ ਨਿਸ਼ਾਨ ਲਗਾਉਣਾ ਚਾਹੀਦਾ ਹੈ ਜੇ ਕਿ ਵਿਅਕਤੀ ਦੀ ਪਛਾਣ ਦੀ ਤਸਦੀਕ ਕਰੇਗਾ।

ਬੈਂਕ ਦਾ ਅਧਿਕਾਰੀ ਅਨਪੜ੍ਹ/ਘੱਟ ਦੇਖਣ ਵਾਲੇ/ਘੱਟ ਦੇਖਣ ਵਾਲੇ ਅਨਪੜ੍ਹ ਵਿਅਕਤੀ ਨੂੰ ਖਾਤੇ ਨਾਲ ਜੁੜੇ ਨਿਯਮ ਅਤੇ ਸ਼ਰਤਾਂ ਦੇ ਨਾਲ ਉਤਪਾਦਾਂ ਅਤੇ ਖਾਸੀਅਤਾਂ ਬਾਰੇ ਦੱਸੇਗਾ।

ਬੈਂਕ ਇਹ ਸੁਨਿਸ਼ਚਿਤ ਕਰੇਗਾ ਕਿ ਖਾਤਾ ਖੋਲਣ ਦੀਆਂ ਸਾਰੀਆਂ ਰਸਮਾਂ ਬੈਂਕ ਦੀ ਜਗਾ 'ਤੇ ਹੀ ਕੀਤੀਆਂ ਜਾਣ ਅਤੇ ਕੋਈ ਵੀ ਦਸਤਾਵੇਜ਼ ਸੰਚਾਲਨ ਵਾਸਤੇ ਬਾਹਰ ਲੈ ਜਾਣ ਦੀ ਇਜਾਜ਼ਤ ਨਾ ਹੋਵੇ। ਜਿੱਥੇ ਇਸ ਨਿਯਮ ਵਿੱਚ ਛੋਟ ਦੇਣਾ ਜ਼ਰੂਰੀ ਹੋਵੇ, ਉੱਥੇ ਬੈਂਕ ਵੇਰਵੇ ਤਸਦੀਕ ਕਰਨ ਅਤੇ ਫੋਟੋ ਅਤੇ ਦੂਸਰੇ ਦਸਤਾਵੇਜ਼ਾਂ ਦੇ ਨਾਲ ਖਾਤਾ ਖੋਲਣ ਦੇ ਫਾਰਮ ਠੀਕ ਤਰ੍ਹਾਂ ਨਾਲ ਭਰੇ ਹੋਏ ਲੈਣ ਲਈ ਇਕ ਅਧਿਕਾਰਤ ਅਧਿਕਾਰੀ ਨੂੰ ਭੇਜ ਸਕਦਾ ਹੈ।

ਬੱਢੇ ਅਤੇ ਲਾਚਾਰ ਲੋਕਾਂ ਅਤੇ ਐਂਟਿਜ਼ਮ, ਸੇਰੇਬਰਲ ਪਾਲਿਸੀ, ਦਿਮਾਗੀ ਮੰਦਬੁੱਧੀ, ਦਿਮਾਗੀ ਬੀਮਾਰੀ ਅਤੇ ਦਿਮਾਗੀ ਅਯੋਗਤਾ ਦੇ ਕਾਰਨ ਲਾਚਾਰ ਲੋਕਾਂ ਦੇ ਖਾਤੇ ਚਲਾਉਣਾ -

ਬੀਮਾਰ/ਬੁੱਢੇ/ਲਾਚਾਰ ਗੈਰ-ਪੈਨਸ਼ਨ ਖਾਤਾ ਧਾਰਕਾਂ ਨੂੰ ਸਹੂਲਤ

ਬੀਮਾਰ/ਬੁੱਢੇ/ਲਾਚਾਰ ਖਾਤਾ ਧਾਰਕਾਂ ਦੇ ਮਾਮਲੇ ਇਹਨਾਂ ਸ਼੍ਰੇਣੀਆਂ ਵਿੱਚ ਆਉਂਦੇ ਹਨ:

- ਇਕ ਖਾਤਾ ਧਾਰਕ ਜੋ ਕਿ ਬੀਮਾਰੀ ਕਾਰਨ ਚੈੱਕ 'ਤੇ ਹਸਤਾਖਰ ਨਹੀਂ ਕਰ ਸਕਦਾ ਹੈ/ ਆਪਣੇ ਪੈਸੇ ਕਢਵਾਉਣ ਲਈ ਬੈਂਕ ਵਿੱਚ ਖੁਦ ਮੌਜੂਦ ਨਹੀਂ ਹੋ ਸਕਦਾ, ਪਰ ਚੈੱਕ/ਪੈਸੇ ਕਢਵਾਉਣ ਦੇ ਫਾਰਮ 'ਤੇ ਅੰਗੂਠੇ ਦਾ ਨਿਸ਼ਾਨ ਲਗਾ ਸਕਦਾ ਹੈ। ਅਜਿਹੇ ਮਾਮਲਿਆਂ ਵਿੱਚ, ਬੈਂਕ ਨੂੰ ਜਾਣਨ ਵਾਲੇ ਦੇ ਅਲੱਗ ਗਵਾਹਾਂ ਦੁਆਰਾ ਉਸ ਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਜਿਹਨਾਂ ਵਿੱਚੋਂ ਇਕ ਬੈਂਕ ਦਾ ਅਧਿਕਾਰੀ ਹੋਵੇਗਾ।
- ਇਕ ਖਾਤਾ ਧਾਰਕ ਜੋ ਕਿ ਨਾ ਸਿਰਫ ਖੁਦ ਬੈਂਕ ਵਿੱਚ ਮੌਜੂਦ ਨਹੀਂ ਹੋ ਸਕਦਾ, ਬਲਕਿ ਕਿਸੇ ਸਰੀਰਕ ਕਮਜ਼ੋਰੀ ਦੇ ਕਾਰਨ ਚੈੱਕ/ਪੈਸੇ ਕਢਵਾਉਣ ਦੇ ਫਾਰਮ 'ਤੇ ਅੰਗੂਠੇ ਦਾ ਨਿਸ਼ਾਨ ਵੀ ਨਹੀਂ ਲਗਾ ਸਕਦਾ। ਅਜਿਹੇ ਮਾਮਲਿਆਂ ਵਿੱਚ ਚੈੱਕ/ਪੈਸੇ ਕਢਵਾਉਣ ਦੇ ਫਾਰਮ 'ਤੇ ਇਕ ਨਿਸ਼ਾਨ ਨਿਸ਼ਾਨ ਹਾਸਲ ਕੀਤਾ ਜਾ ਸਕਦਾ ਹੈ ਜਿਸ ਨੂੰ ਕਿ ਦੋ ਅਲੱਗ ਗਵਾਹਾਂ ਤੋਂ ਪਛਾਣਿਆ ਜਾਣਾ ਚਾਹੀਦਾ ਹੈ, ਜਿਹਨਾਂ ਵਿੱਚੋਂ ਇਕ ਬੈਂਕ ਦਾ ਅਧਿਕਾਰੀ ਹੋਵੇਗਾ।
- ਖਾਸ ਹਾਲਾਤ ਵਾਲੇ ਲੋਕਾਂ ਲਈ "ਗਾਰਡੀਅਨ" ਨਿਯੁਕਤ ਕਰਨ ਲਈ ਜ਼ਿਲਾ ਅਦਾਲਤ/ਕੁਲੈਕਟਰ ਦੇ ਆਦੇਸ਼ਾਂ 'ਤੇ ਵਿਚਾਰ ਕੀਤਾ ਜਾਵੇਗਾ। ਸ਼ਾਖਾ ਗਾਹਕ ਜਾਂ ਉਸ ਦੇ ਗਾਰਡੀਅਨ ਦਾ ਸਹੀ ਮਾਰਗ-ਦਰਸ਼ਨ ਕਰੇਗੀ ਤਾਂ ਜੋ ਕਿ ਉਹਨਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
- ਗਾਹਕ ਨੂੰ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਬੈਂਕ ਨੂੰ ਦੱਸੇ ਕਿ ਚੈੱਕ/ਪੈਸੇ ਕਢਵਾਉਣ ਦੇ ਫਾਰਮ ਦੇ ਆਧਾਰ 'ਤੇ ਬੈਂਕ ਤੋਂ ਕੋਈ ਪੈਸੇ ਕਢਵਾਏਗਾ ਅਤੇ ਉਸ ਵਿਅਕਤੀ ਦੀ ਪਛਾਣ ਦੇ ਅਲੱਗ-ਅਲੱਗ ਗਵਾਹਾਂ ਤੋਂ ਕਰਾਈ ਜਾਣੀ ਚਾਹੀਦੀ ਹੈ। ਜੇ ਵਿਅਕਤੀ ਬੈਂਕ ਤੋਂ ਪੈਸੇ ਕਢਵਾਏਗਾ, ਉਸ ਨੂੰ ਬੈਂਕ ਨੂੰ ਆਪਣਾ ਪਛਾਣ ਪੱਤਰ ਅਤੇ ਹਸਤਾਖਰ ਦੇਣਾ ਪਵੇਗਾ।

ਐਂਟਿਜ਼ਮ, ਸੇਰੇਬਰਲ ਪਾਲਿਸੀ, ਦਿਮਾਗੀ ਮੰਦਬੁੱਧੀ, ਦਿਮਾਗੀ ਬੀਮਾਰੀ, ਅਤੇ ਦਿਮਾਗੀ ਅਪਾਹਜਤਾ ਦੇ ਕਾਰਨ ਅਪਾਹਜ ਵਿਅਕਤੀ ਲਈ ਬੈਂਕ ਖਾਤਾ ਖੋਲਣ/ਸੰਚਾਲਿਤ ਕਰਨ ਦੇ ਉਦੇਸ਼ ਨਾਲ ਬੈਂਕ ਮਾਨਸਿਕ ਸਿਹਤ, ਐਕਟ 1987 ਦੇ ਤਹਿਤ ਜ਼ਿਲਾ ਅਦਾਲਤਾਂ ਅਤੇ ਜ਼ਿਲਿਆਂ ਦੇ ਕੁਲੈਕਟਰਾਂ ਦੁਆਰਾ ਜਾਰੀ ਆਦੇਸ਼/ਸੈਰਟੀਫਿਕੇਟ ਅਤੇ/ਜਾਂ ਰਾਸ਼ਟਰੀ ਟਰੱਸਟ ਦੇ ਅਨੁਸਾਰ ਐਂਟਿਜ਼ਮ, ਸੇਰੇਬਰਲ ਪਾਲਿਸੀ, ਦਿਮਾਗੀ ਮੰਦਬੁੱਧੀ ਅਤੇ ਬਹੁ-ਅਪਾਹਜਤਾ ਐਕਟ, 1999 ਦੇ ਅਨੁਸਾਰ ਸਥਾਨਕ ਪੱਧਰੀ ਕਮੇਟੀ ਦੁਆਰਾ ਅਪਾਹਜ ਵਿਅਕਤੀ ਲਈ ਗਾਰਡੀਅਨ ਦੀ ਨਿਯੁਕਤੀ ਸਵੀਕਾਰ ਜੋ ਕਿ ਅਪਾਹਜ ਵਿਅਕਤੀ ਦੇ ਸਰੀਰ ਅਤੇ ਸੰਪੱਤੀ ਦੀ ਦੇਖਭਾਲ ਕਰੇਗਾ।

ਜਮਾਂ ਖਾਤਿਆਂ ਦਾ ਸੰਚਾਲਨ

ਧਾਰਕਾਂ ਦਾ ਨਾਮ ਜੋੜਣਾ/ਹਟਾਉਣਾ

ਬੈਂਕ ਸਾਰੇ ਸਾਂਝੇ ਖਾਤਾ ਧਾਰਕਾਂ ਦੀ ਅਪੀਲ 'ਤੇ, ਜੇਕਰ ਹਾਲਾਤ ਅਨੁਸਾਰ ਅਜਿਹਾ ਕਰਨ ਦੀ ਜ਼ਰੂਰਤ ਹੋਵੇ, ਤਾਂ ਸਾਂਝੇ ਖਾਤਾ ਧਾਰਕ/ਧਾਰਕ ਦਾ ਨਾਮ ਜੋੜਣ ਜਾਂ ਹਟਾਉਣ ਦੀ ਇਜਾਜ਼ਤ ਦੇ ਸਕਦਾ ਹੈ ਜਾਂ ਫਿਰ ਕਿਸੇ ਇਕ ਜਮਾਂਕਰਤਾ ਨੂੰ ਕਿਸੇ ਦੂਸਰੇ ਵਿਅਕਤੀ ਦਾ ਨਾਮ ਸਾਂਝੇ ਖਾਤਾ ਧਾਰਕ ਦੇ ਤੌਰ 'ਤੇ ਜੋੜਣ ਦੀ ਇਜਾਜ਼ਤ ਦੇ ਸਕਦਾ ਹੈ। ਪਰ ਸਿਰਫ ਖਾਸ ਮਾਮਲਿਆਂ ਵਿੱਚ, ਜਿਵੇਂਕਿ ਮ੍ਰਿਤਕ ਦੇ ਕਲੇਮ ਸੈਟਲਮੈਂਟ ਜਾਂ ਗਾਹਕ ਦੀ ਸਪੱਸ਼ਟ ਅਪੀਲ 'ਤੇ ਮੁੱਖ ਖਾਤਾ ਧਾਰਕ ਦਾ ਨਾਮ ਹਟਾਇਆ ਜਾ ਸਕਦਾ ਹੈ, ਨਹੀਂ ਤਾਂ ਨਾਮ ਜੋੜਣ/ਹਟਾਉਣ ਤੋਂ ਬਾਅਦ ਮੁੱਖ ਖਾਤਾ ਧਾਰਕ ਦਾ ਨਾਮ ਹੀ ਰੱਖਣਾ ਪਵੇਗਾ।

ਮੈਂਡੇਟ

ਜਮਾਂਕਰਤਾ ਦੀ ਖਾਸ ਅਪੀਲ 'ਤੇ, ਬੈਂਕ ਗਾਹਕ ਦੇ ਦਿੱਤੇ ਗਏ ਖਾਤਾ ਆਪਰੇਟਿੰਗ ਮੈਂਡੇਟ ਨੂੰ ਰਜਿਸਟਰ ਕਰ ਸਕਦਾ ਹੈ ਜਿਸ ਨਾਲ ਕਿ ਉਹਨਾਂ ਵੱਲੋਂ ਕਿਸੇ ਦੂਸਰੇ ਵਿਅਕਤੀ ਨੂੰ ਖਾਤਾ ਸੰਚਾਲਿਤ ਕਰਨ ਦਾ ਅਧਿਕਾਰ ਮਿਲ ਸਕੇ।

ਨਿਊਨਤਮ ਬਕਾਇਆ/ਸੇਵਾ ਸ਼ੁਲਕ

ਬੱਚਤ ਬੈਂਕ ਖਾਤਾ (BSBDA ਤੋਂ ਇਲਾਵਾ) ਅਤੇ ਚਾਲੂ ਖਾਤੇ ਵਰਗੇ ਜਮਾਂ ਉਤਪਾਦਾਂ ਲਈ, ਬੈਂਕ ਅਜਿਹੇ ਖਾਤੇ ਦੇ ਸੰਚਾਲਨ ਨੂੰ ਕੰਟਰੋਲ ਕਰਨ ਵਾਲੇ ਨਿਯਮਾਂ ਅਤੇ ਸ਼ਰਤਾਂ ਦੇ ਤਹਿਤ ਕੁਝ ਨਿਊਨਤਮ ਬਕਾਇਆ ਸੀਮਾ ਤੈਅ ਕਰ ਸਕਦਾ ਹੈ। ਖਾਤੇ ਵਿੱਚ ਨਿਊਨਤਮ ਬਕਾਇਆ ਨਾ ਬਣਾਈ ਰੱਖਣ 'ਤੇ, ਮੌਜੂਦਾ ਰੈਗੂਲੇਟਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੈਂਕ ਦੁਆਰਾ ਸਮੇਂ-ਸਮੇਂ 'ਤੇ ਦੱਸੇ ਗਏ ਗੈਰ-ਰੱਖ-ਰਖਾਅ ਸ਼ੁਲਕ ਲੱਗਣਗੇ। ਬੈਂਕ ਕਿਸੇ ਵੀ ਉਤਪਾਦ/ਖਾਤੇ 'ਤੇ ਇਕ ਤੈਅ ਸਮੇਂ ਲਈ ਲੈਣ-ਦੇਣ ਦੀ ਸੰਖਿਆ, ਨਕਦੀ ਕੱਢਣ ਆਦਿ 'ਤੇ ਵੀ ਰੋਕ ਲਗਾ ਸਕਦਾ ਹੈ। ਇਸ ਤਰ੍ਹਾਂ, ਬੈਂਕ ਖਾਸ ਸੇਵਾ ਅਪੀਲ ਲਈ ਸ਼ੁਲਕ ਲੈ ਸਕਦਾ ਹੈ ਜਿਵੇਂਕਿ ਚੈੱਕ ਬੁੱਕ ਜਾਰੀ ਕਰਨਾ, ਖਾਤੇ ਦੀ ਵਾਧੂ ਸਟੇਟਮੈਂਟ, ਡੁਪਲੀਕੇਟ ਪਾਸਬੁੱਕ, ਫੇਲੀਓ ਸ਼ੁਲਕ ਆਦਿ। ਜੇਕਰ ਗਾਹਕ ਚਾਹੁਣ ਤਾਂ ਖਾਤਾ ਵਿਭਿੰਨਤਾ ਨੂੰ ਅੱਪਗਰੇਡ/ਡਾਊਨਗਰੇਡ ਕਰਨ ਦਾ ਵਿਕਲਪ ਵੀ ਮੌਜੂਦ ਹੈ।

ਖਾਤੇ ਦੇ ਸੰਚਾਲਨ ਲਈ ਨਿਯਮ ਅਤੇ ਸ਼ਰਤਾਂ ਅਤੇ ਦਿੱਤੀਆਂ ਜਾਣ ਵਾਲੀਆਂ ਅਲੱਗ-ਅਲੱਗ ਸੇਵਾਵਾਂ ਲਈ ਸ਼ੁਲਕ ਅਨੁਸੂਚੀ ਨਾਲ ਜੁੜੇ ਸਾਰੇ ਵੇਰਵੇ, ਖਾਤਾ ਖੋਲਦੇ ਸਮੇਂ ਜਮਾਂਕਰਤਾ ਨੂੰ ਦੱਸ ਦਿੱਤੇ ਜਾਣਗੇ। ਇਹ ਸ਼ੁਲਕ ਸਮੇਂ-ਸਮੇਂ 'ਤੇ ਬਦਲ ਸਕਦੇ ਹਨ ਅਤੇ ਬੈਂਕ ਆਪਣੇ ਵਿਵੇਕ ਨਾਲ ਗਾਹਕ ਨੂੰ ਵੈੱਬਸਾਈਟ, ਸ਼ਾਖਾ ਜਾਂ ਸੰਚਾਰ ਦੇ ਦੂਸਰੇ ਤਰੀਕਿਆਂ ਰਾਹੀਂ ਦੱਸੇਗਾ।

ਨਕਦੀ ਕਢਵਾਉਣ 'ਤੇ TDS

ਆਮਦਨ ਕਰ ਐਕਟ ਦੇ ਸੈਕਸ਼ਨ 194N ਦੇ ਤਹਿਤ TDS (ਸੋਰਸ 'ਤੇ ਕਰ ਕੱਟਣਾ) ਬੱਚਤ/ਚਾਲੂ ਖਾਤੇ ਤੋਂ ਨਕਦੀ ਕਢਵਾਉਣ 'ਤੇ ਲਾਗੂ ਹੋਵੇਗਾ ਜਿਵੇਂਕਿ CBDT (ਸੈਂਟਰਲ ਬੋਰਡ ਔਫ ਡਾਇਰੈਕਟ ਟੈਕਸੇਸ਼ਨ) ਵੱਲੋਂ ਸਮੇਂ-ਸਮੇਂ 'ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਵਿੱਚ ਦੱਸਿਆ ਗਿਆ ਹੈ।

ਵੈਲਿਊ ਡੇਟਿੰਗ

ਨਵੇਂ/ਰੀਨਿਊਅਲ ਜਮਾਂ ਲਈ ਵੈਲਿਊ ਡੇਟਿੰਗ ਬੈਂਕ ਦੀ ਪ੍ਰਕਿਰਿਆ ਦੇ ਅਨੁਸਾਰ ਮੌਜੂਦਾ ਅਭਿਆਸ ਦੀ ਪਾਲਣਾ ਕਰੇਗੀ।

ਕਰ ਲਈ ਜ਼ਿੰਮੇਦਾਰੀ

ਗਾਹਕ ਕੋਈ ਵੀ ਵਸਤੂਆਂ ਜਾਂ ਸੇਵਾਵਾਂ ਕਰ ਜਾਂ ਕਾਨੂੰਨ ਦੇ ਤਹਿਤ ਲੱਗਣ ਵਾਲੇ ਅਤੇ ਸਮੇਂ-ਸਮੇਂ 'ਤੇ ਲਾਗੂ ਹੋਣ ਵਾਲੇ ਇਸੇ ਤਰ੍ਹਾਂ ਦੇ ਕਿਸੇ ਵੀ ਦੂਸਰੇ ਕਰ ਲਈ ਜ਼ਿੰਮੇਦਾਰ ਹੋਵੇਗਾ। ਜੇਕਰ ਬੈਂਕ ਨੂੰ ਕਾਨੂੰਨ ਦੇ ਹਿਸਾਬ ਨਾਲ ਅਜਿਹੇ ਕਰ ਦੇ ਸਬੰਧ ਵਿੱਚ ਇਕੱਠਾ ਕਰਨ ਅਤੇ ਅਦਾਇਗੀ ਕਰਨ ਲਈ ਕਿਹਾ ਜਾਂਦਾ ਹੈ, ਤਾਂ ਬੈਂਕ ਅਜਿਹੀ ਅਦਾਇਗੀ ਲਈ ਜ਼ਿੰਮੇਵਾਰ ਹੋਵੇਗਾ।

ਨਾਮਜ਼ਦਗੀ ਸਹੂਲਤ

ਲੋਕਾਂ ਦੁਆਰਾ ਖੋਲੇ ਗਏ ਸਾਰੇ ਜਮਾਂ ਖਾਤਿਆਂ ਲਈ ਨਾਮਜ਼ਦਗੀ ਸਹੂਲਤ ਉਪਲੱਬਧ ਹੈ। ਨਾਮਜ਼ਦਗੀ ਕਿਸੇ ਇਕੱਲੇ ਮਾਲਿਕਾਨਾ ਹੱਕ ਵਾਲੇ ਖਾਤੇ ਲਈ ਵੀ ਉਪਲੱਬਧ ਹੈ। ਇਕ ਖਾਤੇ ਵਿੱਚ ਸਿਰਫ ਇਕ ਵਿਅਕਤੀ ਲਈ ਨਾਮਜ਼ਦਗੀ ਕੀਤੀ ਜਾ ਸਕਦੀ ਹੈ। ਗਾਹਕ ਖਾਤਾ ਖੋਲਦੇ ਸਮੇਂ ਨਾਮਜ਼ਦ ਵਿਅਕਤੀ ਦਾ ਨਾਮ ਦੇ ਸਕਦਾ ਹੈ ਜਾਂ ਇਸ ਸਹੂਲਤ ਤੋਂ ਬਾਹਰ ਨਿਕਲ ਸਕਦਾ ਹੈ। ਇਕ ਵਾਰ ਕੀਤੀ ਗਈ ਨਾਮਜ਼ਦਗੀ, ਖਾਤੇ ਦੇ ਚਾਲੂ ਰਹਿਣ ਦੇ ਦੌਰਾਨ ਗਾਹਕ ਦੁਆਰਾ ਕਿਸੇ ਵੀ ਸਮੇਂ ਰੱਦ ਕੀਤੀ ਜਾ ਸਕਦੀ ਹੈ ਜਾਂ ਬਦਲੀ ਜਾ ਸਕਦੀ ਹੈ। ਸਾਰੇ ਖਾਤਾ ਧਾਰਕਾਂ ਦੀ ਸਹਿਮਤੀ ਨਾਲ ਨਾਮਜ਼ਦਗੀ ਬਦਲੀ ਜਾ ਸਕਦੀ ਹੈ। ਗਾਰਡੀਅਨਸ਼ਿਪ ਵਿੱਚ ਕਿਸੇ ਨਾਬਾਲਗ ਲਈ ਨਾਮਜ਼ਦਗੀ ਕੀਤੀ ਜਾ ਸਕਦੀ ਹੈ। ਬੈਂਕ ਸਾਰੇ ਜਮਾਂਕਰਤਾਵਾਂ ਨੂੰ ਨਾਮਜ਼ਦਗੀ ਸਹੂਲਤ ਦਾ ਫਾਇਦਾ ਉਠਾਉਣ ਦੀ ਸਲਾਹ ਦਿੰਦਾ ਹੈ। ਜਮਾਂਕਰਤਾ ਦੀ ਮੌਤ ਹੋਣ 'ਤੇ, ਨਾਮਜ਼ਦ ਵਿਅਕਤੀ ਨੂੰ ਕਾਨੂੰਨੀ ਵਾਰਿਸਾਂ ਦੇ ਟਰੱਸਟੀ ਦੇ ਤੌਰ 'ਤੇ ਖਾਤੇ ਵਿੱਚ ਬਕਾਇਆ ਰਕਮ ਮਿਲੇਗੀ। ਸਾਂਝੇ ਖਾਤਿਆਂ ਦੇ ਮਾਮਲੇ ਵਿੱਚ, ਨਾਮਜ਼ਦਗੀ ਦਾ ਅਧਿਕਾਰ ਸਾਰੇ ਜਮਾਂਕਰਤਾਵਾਂ ਦੀ ਮੌਤ ਤੋਂ ਬਾਅਦ ਹੀ ਮਿਲਦਾ ਹੈ। ਜਮਾਂਕਰਤਾ ਨੂੰ ਜਮਾਂ ਖਾਤਾ ਖੋਲਦੇ ਸਮੇਂ ਨਾਮਜ਼ਦਗੀ ਸਹੂਲਤ ਦੇ ਫਾਇਦਿਆਂ ਬਾਰੇ ਦੱਸਿਆ ਜਾਵੇਗਾ। FD ਐਡਵਾਈਸ, ਸਟੇਟਮੈਂਟ ਅਤੇ ਪਾਸਬੁੱਕ 'ਤੇ ਨਾਮਜ਼ਦਗੀ ਚੁਣਨ ਲਈ ਹਾਂ ਜਾਂ ਨਹੀਂ ਦੇ ਵਿਕਲਪ ਦਿੱਤੇ ਗਏ ਹਨ। ਨਾਲ ਹੀ, ਗਾਹਕ FD ਐਡਵਾਈਸ ਜਾਂ ਖਾਤਾ ਸਟੇਟਮੈਂਟ 'ਤੇ ਨਾਮਜ਼ਦ ਵਿਅਕਤੀ ਦਾ ਨਾਮ ਪਰਿੰਟ ਕਰਵਾਉਣ ਲਈ ਵੀ ਅਪੀਲ ਕਰ ਸਕਦਾ ਹੈ।

ਖਾਤਾ ਸਟੇਟਮੈਂਟ ਅਤੇ ਪਾਸਬੁੱਕ - ਬੈਂਕ ਬੱਚਤ ਅਤੇ ਚਾਲੂ ਖਾਤੇ ਦੀ ਗਾਹਕ ਨੂੰ ਹਰੇਕ ਮਹੀਨੇ ਬਗੈਰ ਕਿਸੇ ਸ਼ੁਲਕ ਦੇ ਲੈਣ-ਦੇਣ ਦੀ ਸਟੇਟਮੈਂਟ ਦੇਵੇਗਾ। ਗਾਹਕ ਦੀ ਅਪੀਲ 'ਤੇ, ਜ਼ਰੂਰੀ ਸਮੇਂ ਲਈ ਸ਼ੁਲਕ ਆਧਾਰ 'ਤੇ ਖਾਤੇ ਦੀ ਐਡਵਾਈਸ ਸਟੇਟਮੈਂਟ ਦਿੱਤੀ ਜਾ ਸਕਦੀ ਹੈ ਅਤੇ ਬੈਂਕ ਅਜਿਹੇ ਸ਼ੁਲਕ ਬਾਰੇ ਗਾਹਕ ਨੂੰ ਪਹਿਲਾਂ ਹੀ ਦੱਸ ਦੇਵੇਗਾ। ਖਾਤਾ ਸਟੇਟਮੈਂਟ ਵਿੱਚ ਉਸ ਸਮੇਂ ਦੌਰਾਨ ਖਾਤੇ 'ਤੇ ਕੀਤੇ ਗਏ ਸਾਰੇ ਲੈਣ-ਦੇਣ ਸ਼ਾਮਲ ਹੋਣਗੇ। ਬੱਚਤ ਬੈਂਕ ਖਾਤਾ ਰੱਖਣ ਵਾਲੇ ਗਾਹਕ ਦੀ ਵਿਸ਼ੇਸ਼ ਅਪੀਲ 'ਤੇ ਬੈਂਕ ਸ਼ਾਖਾ ਪਾਸਬੁੱਕ ਜਾਰੀ ਕਰ ਸਕਦੀ ਹੈ। ਖਾਤੇ ਦੀਆਂ ਗਤੀਵਿਧੀਆਂ ਤੋਂ ਅੱਪਡੇਟ ਰਹਿਣ ਲਈ, ਪਾਸਬੁੱਕ ਨੂੰ ਨਿਯਮਤ ਤੌਰ 'ਤੇ ਅੱਪਡੇਟ ਕਰਵਾਉਣਾ ਗਾਹਕ ਦੀ ਜ਼ਿੰਮੇਦਾਰੀ ਹੈ।

ਖਾਤੇ ਦੀ ਤਬਦੀਲੀ -

ਖਾਤੇ ਨੂੰ ਦੇਸ਼ ਵਿਚਲੀ ਕਿਸੇ ਵੀ ਸ਼ਾਖਾ ਤੋਂ ਸੰਚਾਲਿਤ ਕੀਤਾ ਜਾ ਸਕਦਾ ਹੈ। ਹਾਲਾਂਕਿ, ਜੇਕਰ ਗਾਹਕ ਚਾਹੁਣ ਤਾਂ ਉਹ ਬੈਂਕ ਦੀ ਕਿਸੇ ਵੀ ਸ਼ਾਖਾ ਜਾਂ ਸਰਵਿਸ ਯੂਨਿਟ ਤੋਂ/ਵਿੱਚ ਖਾਤਾ ਤਬਦੀਲ ਕਰਨ ਦੇ ਵੇਰਵੇ ਅਤੇ ਪ੍ਰਕਿਰਿਆ ਲੈ ਸਕਦੇ ਹਨ।

ਮਰੇ ਹੋਏ ਵਿਅਕਤੀ ਦੇ ਖਾਤੇ ਦੀ ਸਾਂਭ-ਸੰਭਾਲ

ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਦੇ ਅਨੁਸਾਰ, ਬੈਂਕ ਨੇ ਇਹ ਸੁਨਿਸ਼ਚਿਤ ਕਰਨ ਲਈ ਪ੍ਰਕਿਰਿਆਵਾਂ ਅਪਣਾਈਆਂ ਹਨ ਕਿ ਮਰੇ ਹੋਏ ਜਮਾਂਕਰਤਾ ਦੇ ਕਲੇਮ ਦਾ ਸੈਟਲਮੈਂਟ ਜਿੰਨਾ ਹੋ ਸਕੇ, ਆਸਾਨ ਹੋਵੇ। ਜ਼ਿਆਦਾ ਜਾਣਕਾਰੀ ਲਈ ਕਿਰਪਾ ਕਰ ਕੇ ਬੈਂਕ ਦੀ ਸੈਟਲਮੈਂਟ ਐਂਡ ਕਲੇਮ ਨੀਤੀ ਦੇਖੋ।

ਲਾਪਤਾ ਵਿਅਕਤੀ ਦੇ ਕਲੇਮ ਦਾ ਸੈਟਲਮੈਂਟ

ਬੈਂਕ ਨੇ ਲਾਪਤਾ ਵਿਅਕਤੀ ਦੇ ਕਲੇਮ ਦੇ ਸੈਟਲਮੈਂਟ ਲਈ ਇੰਡੀਅਨ ਐਵੀਡੈਂਸ ਐਕਟ, 1872 ਦੇ ਸੈਕਸ਼ਨ 107/108 ਦੀ ਤਜਵੀਜ਼ ਦੇ ਹਿਸਾਬ ਨਾਲ ਪ੍ਰਕਿਰਿਆ ਅਪਣਾਈ ਹੈ। ਐਕਟ ਦੇ ਅਨੁਸਾਰ, ਮੌਤ ਦਾ ਅੰਦਾਜ਼ਾ ਸਿਰਫ ਉਹਨਾਂ ਦੇ ਲਾਪਤਾ ਹੋਣ ਦੀ ਰਿਪੋਰਟ ਦੀ ਤਾਰੀਖ ਤੋਂ ਸੱਤ ਸਾਲ ਬੀਤ ਜਾਣ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ। ਜ਼ਿਆਦਾ ਵੇਰਵਿਆਂ ਲਈ ਕਿਰਪਾ ਕਰ ਕੇ ਬੈਂਕ ਦੀ ਸੈਟਲਮੈਂਟ ਅਤੇ ਕਲੇਮ ਨੀਤੀ ਦੇਖੋ।

ਅਕਿਰਿਆਸ਼ੀਲ/ਗੈਰ-ਸੰਚਾਲਿਤ ਖਾਤੇ

ਇਕ ਖਾਤੇ (SB/CA) ਨੂੰ ਅਕਿਰਿਆਸ਼ੀਲ ਦੇ ਤੌਰ 'ਤੇ ਕੁਆਲੀਫਾਈ ਕੀਤਾ ਜਾਵੇਗਾ ਜੇਕਰ ਇਕ ਸਾਲ ਦੇ ਸਮੇਂ ਤੱਕ ਗਾਹਕ ਵੱਲੋਂ ਕੋਈ ਲੈਣ-ਦੇਣ (ਵਿੱਤੀ ਜਾਂ ਗੈਰ-ਵਿੱਤੀ) ਨਾ ਕੀਤਾ ਗਿਆ ਹੋਵੇ।

ਗਾਹਕ ਕੋਈ ਵੀ ਵਿੱਤੀ ਲੈਣ-ਦੇਣ ਕਰ ਕੇ ਖਾਤੇ ਨੂੰ ਕਿਰਿਆਸ਼ੀਲ ਕਰ ਸਕਦਾ ਹੈ-ਜਿਵੇਂਕਿ ਨਕਦੀ ਜਮਾਂ/ਨਿਕਾਸੀ, UPI ਲੈਣ-ਦੇਣ, ਚੈੱਕ ਜਮਾਂ ਕਰਾਉਣਾ/ਕਢਵਾਉਣਾ, RTGS/IMPS/NEFT ਰਾਹੀਂ ਫੰਡਸ ਦੀ ਤਬਦੀਲੀ ਜਾਂ ਇਕ ਗੈਰ-ਵਿੱਤੀ ਲੈਣ-ਦੇਣ ਜਿਵੇਂਕਿ ਬੈਂਕ ਸ਼ਾਖਾ ਵਿੱਚ ਖੁਦ ਜਾ ਕੇ Re-KYC ਅੱਪਡੇਟ ਕਰਨਾ, ਮੋਬਾਈਲ ਬੈਂਕਿੰਗ ਐਪ/ਇੰਟਰਨੈੱਟ ਬੈਂਕਿੰਗ ਦੇ ਜ਼ਰੀਏ ਵਿੱਤੀ ਜਾਂ ਗੈਰ-ਵਿੱਤੀ ਲੈਣ-ਦੇਣ ਕਰਨਾ ਜਾਂ ਫਿਰ ਵਿੱਤੀ ਜਾਂ ਗੈਰ-ਵਿੱਤੀ ਲੈਣ-ਦੇਣ ਲਈ ATM ਦਾ ਇਸਤੇਮਾਲ ਕਰਨਾ ਆਦਿ।

ਜੇਕਰ ਲਗਾਤਾਰ ਦੇ ਸਾਲ ਤੱਕ ਗਾਹਕ ਵੱਲੋਂ ਕੋਈ ਲੈਣ-ਦੇਣ ਨਹੀਂ ਕੀਤਾ ਜਾਂਦਾ ਹੈ, ਤਾਂ ਖਾਤੇ ਨੂੰ ਗੈਰ-ਸੰਚਾਲਿਤ/ਡੋਰਮੈਂਟ ਮੰਨਿਆ ਜਾਵੇਗਾ।

ਇਹਨਾਂ ਖਾਤਿਆਂ 'ਤੇ ਵਿਆਜ ਨਿਯਮਤ ਤੌਰ 'ਤੇ ਕਰੈਡਿਟ ਕੀਤਾ ਜਾਂਦਾ ਹੈ, ਚਾਹੇ ਉਹ ਚਾਲੂ ਖਾਤਾ ਹੋਵੇ ਜਾਂ ਨਹੀਂ। ਬੈਂਕ ਨੇ ਨਿਵਾਸੀ ਅਤੇ ਗੈਰ-ਨਿਵਾਸੀ, ਦੋਨਾਂ ਤਰ੍ਹਾਂ ਦੇ ਗਾਹਕਾਂ ਲਈ ਡੋਰਮੈਂਟ ਖਾਤੇ ਨੂੰ ਕਿਰਿਆਸ਼ੀਲ ਕਰਨ ਲਈ ਇਕ ਪ੍ਰਕਿਰਿਆ ਅਪਣਾਈ ਹੈ। ਅਜਿਹੇ ਖਾਤਿਆਂ ਦਾ ਸੰਚਾਲਨ ਉਦੋਂ ਹੀ ਹੋ ਸਕਦਾ ਹੈ ਜਦੋਂ ਖਾਤੇ ਦੇ ਸਾਰੇ ਧਾਰਕ ਬੈਂਕ ਨੂੰ ਖੁਦ ਜਾ ਕੇ ਖਾਤਾ ਕਿਰਿਆਸ਼ੀਲ ਕਰਨ ਲਈ ਅਪੀਲ ਕਰਨ, ਨਾਲ ਹੀ KYC ਦਸਤਾਵੇਜ਼ਾਂ ਦੇ ਨਾਲ ਦੇ ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ਤੋਂ ਖਾਤੇ ਨੂੰ ਸੰਚਾਲਿਤ ਨਾ ਕਰਨ ਦਾ ਕਾਰਨ ਵੀ ਦੱਸਣ। ਗਾਹਕ ਦੀ ਪ੍ਰੋਫਾਈਲਿੰਗ ਦੇ ਹਿਸਾਬ ਨਾਲ ਡਿਊ ਡਿਲੀਜੈਂਸ ਤੋਂ ਬਾਅਦ ਖਾਤਾ ਕਿਰਿਆਸ਼ੀਲ ਕੀਤਾ ਜਾਂਦਾ ਹੈ। ਡਿਊ ਡਿਲੀਜੈਂਸ ਦਾ ਮਤਲਬ ਹੈ ਲੈਣ-ਦੇਣ ਦੇ ਅਸਲੀ ਹੋਣ, ਹਸਤਾਖਰ ਅਤੇ ਪਛਾਣ ਆਦਿ ਦੀ ਤਸਦੀਕ ਸੁਨਿਸ਼ਚਿਤ ਕਰਨਾ।

ਬਗੈਰ ਦਾਅਵੇ ਵਾਲੇ ਜਮਾਂ

ਇਕ ਖਾਤੇ ਨੂੰ ਬਗੈਰ ਦਾਅਵੇ ਵਾਲਾ ਜਮਾਂ ਮੰਨਿਆ ਜਾਵੇਗਾ ਜੇਕਰ

- i. ਬੱਚਤ ਖਾਤਿਆਂ ਦੇ ਮਾਮਲੇ ਵਿੱਚ-10 ਸਾਲ ਤੱਕ ਗਾਹਕ ਵੱਲੋਂ ਕੋਈ ਲੈਣ-ਦੇਣ ਨਾ ਕੀਤਾ ਗਿਆ ਹੋਵੇ ਜਾਂ
- ii. ਮਿਆਦੀ ਜਮਾਂ ਦੇ ਮਾਮਲੇ ਵਿੱਚ- FD ਦੀ ਪ੍ਰਮਾਣਿਤਤਾ ਦੀ ਤਾਰੀਖ ਤੋਂ 10 ਸਾਲ ਤੱਕ।

ਅਜਿਹੇ ਸਾਰੇ ਖਾਤਿਆਂ ਤੋਂ ਫੰਡਸ ਨੂੰ RBI ਦੀ "ਡਿਪਾਜ਼ੀਟਰ ਐਜੂਕੇਸ਼ਨ ਐਂਡ ਅਵੇਅਰਨੈੱਸ" (DEA) ਫੰਡ ਸਕੀਮ ਵਿੱਚ ਰੈਗੂਲੇਸ਼ਨ ਬੈਂਕਿੰਗ ਐਕਟ, 1949 ਦੇ ਸੈਕਸ਼ਨ 26A ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਲਗਾਤਾਰ ਗੈਰ-ਸੰਚਾਲਿਤ ਜਾਂ ਬਗੈਰ ਦਾਅਵੇ ਵਾਲੇ ਸਟੇਟਸ ਵਿੱਚ ਰਹਿਣ ਦੇ 10 ਸਾਲ ਪੂਰੇ ਹੋਣ ਦੇ 1 ਮਹੀਨੇ ਅੰਦਰ ਕਰੈਡਿਟ ਕੀਤਾ ਜਾਵੇਗਾ।

ਰਿਕਾਰਡ ਰੱਖਣਾ ਅਤੇ ਸਮੇਂ-ਸਮੇਂ 'ਤੇ ਸਮੀਖਿਆ ਕਰਨਾ

DEA ਫੰਡ ਵਿੱਚ ਰਕਮ ਟਰਾਂਸਫਰ ਕਰਨ ਦੀ ਤਾਰੀਖ 'ਤੇ, ਬੈਂਕ ਗਾਹਕ ਦੇ ਹਿਸਾਬ ਨਾਲ ਵੇਰਵੇ ਰੱਖੇਗਾ ਜਿਹਨਾਂ ਨੂੰ ਕਿ ਮੌਜੂਦਾ ਆਂਡਿਟਰ ਤਸਦੀਕ ਕਰਨਗੇ ਜਿਸ ਵਿੱਚ ਕਿ ਮਿਲੇ ਹੋਏ ਆਪ-ਟ੍ਰੇਡਟ ਵਿਆਜ ਦੀ ਅਦਾਇਗੀ ਵੀ ਸ਼ਾਮਲ ਹੈ। ਫੰਡ ਵਿੱਚ ਟਰਾਂਸਫਰ ਕੀਤੇ ਗਏ ਬਗੈਰ ਵਿਆਜ ਵਾਲੇ ਜਮਾਂ ਅਤੇ ਦੂਸਰੇ ਕਰੈਡਿਟ ਲਈ, ਗਾਹਕ ਦੇ ਹਿਸਾਬ ਨਾਲ ਵੇਰਵੇ, ਸਹੀ ਤਰੀਕੇ ਨਾਲ ਆਂਡਿਟ ਕਰਕੇ ਬੈਂਕ ਕੋਲ ਰੱਖੇ ਜਾਣਗੇ।

RBI ਦੀ ਡਿਪਾਜ਼ੀਟਰ ਐਜੂਕੇਸ਼ਨ ਅਤੇ ਅਵੇਅਰਨੈੱਸ ਫੰਡ ਸਕੀਮ 2014-ਬੈਂਕਿੰਗ ਰੈਗੂਲੇਸ਼ਨ ਐਕਟ, 1949 ਦੇ ਸੈਕਸ਼ਨ 26A 'ਤੇ ਸਰਕੂਲਰ ਦੇ ਮੁਤਾਬਿਕ ਬੈਂਕ ਨੇ ਆਪਣੀ ਵੈੱਬਸਾਈਟ ਅਤੇ RBI UDGM ਪੋਰਟਲ 'ਤੇ ਇਕ ਵਿਕਲਪ ਦਿੱਤਾ ਹੈ ਜਿਸ ਵਿੱਚ ਕਿ ਖੋਜ ਵਿਕਲਪ ਦੇ ਜ਼ਰੀਏ ਗਾਹਕ ਦੇ ਨਾਮ 'ਤੇ ਪਏ ਬਗ਼ੈਰ ਦਾਅਵੇ ਵਾਲੇ ਖਾਤਿਆਂ/ਜਮਾਂ ਨੂੰ ਤਸਦੀਕ ਕੀਤਾ ਜਾ ਸਕਦਾ ਹੈ। ਹਰੇਕ ਖਾਤੇ ਦੇ ਆਧਾਰ 'ਤੇ ਇਕ ਅਨੋਖਾ ਡਿਪਾਜ਼ੀਟ ਰੈਫਰੈਂਸ ਨੰਬਰ (UDRN) ਦਿਖਾਇਆ ਜਾਂਦਾ ਹੈ ਜਿਸ ਦੇ ਆਧਾਰ 'ਤੇ ਗਾਹਕ/ਦਾਅਵੇਦਾਰ KYC ਦਸਤਾਵੇਜ਼ਾਂ ਨਾਲ ਸ਼ਾਖਾ ਵਿੱਚ ਜਾ ਕੇ ਫੰਡ ਦਾ ਕਲੇਮ ਕਰ ਸਕਦਾ ਹੈ।

ਗਾਹਕ/ਦਾਅਵੇਦਾਰ ਤੋਂ ਦਾਅਵਾ

ਗਾਹਕ/ਦਾਅਵੇਦਾਰ DEAF ਵਿੱਚ ਤਬਦੀਲ ਕੀਤੇ ਗਏ ਅਜਿਹੇ ਕਿਸੇ ਵੀ ਜਮਾਂ 'ਤੇ ਦਾਅਵਾ ਕਰਨ ਵਾਸਤੇ ਬੈਂਕ ਨਾਲ ਸੰਪਰਕ ਕਰ ਸਕਦੇ ਹਨ। ਐਪਲੀਕੇਸ਼ਨ, ਜਮਾਂ ਦੇ ਵੇਰਵੇ ਅਤੇ ਰਾਸ਼ੀ ਦੇ ਨਾਲ ਵੈਧ KYC ਦਸਤਾਵੇਜ਼ ਸਮੇਤ ਜ਼ਰੂਰੀ ਡਾਕੂਮੈਂਟਰੀ ਸਬੂਤ ਜਮਾਂ ਕਰਨੇ ਪੈਣਗੇ। ਜੇਕਰ ਅਜਿਹਾ ਦਾਅਵਾ ਜਮਾਂਕਰਤਾ ਦੀ ਮੌਤ ਦੇ ਕਾਰਨ ਹੈ, ਤਾਂ ਕਾਨੂੰਨੀ ਵਾਰਿਸ/ਨਾਮਜ਼ਦ ਵਿਅਕਤੀ ਖਾਤਾ ਧਾਰਕ ਦੇ ਡੈੱਥ ਸੈਰਟੀਫਿਕੇਟ ਦੀ ਕਾਪੀ ਅਤੇ ਦੂਸਰੇ ਜ਼ਰੂਰੀ ਕਾਨੂੰਨੀ ਦਸਤਾਵੇਜ਼ਾਂ ਨਾਲ ਸ਼ਾਖਾ ਵਿੱਚ ਜਾ ਸਕਦੇ ਹਨ। ਅਜਿਹੇ ਸਾਰੇ ਦਾਅਵਿਆਂ ਲਈ ਬੈਂਕ ਦੇ ਮ੍ਰਿਤਕ ਦਾਅਵਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।

ਬੈਂਕ ਖਾਤੇ ਨੂੰ ਫਿਰ ਤੋਂ ਕਿਰਿਆਸ਼ੀਲ ਕਰੇਗਾ ਅਤੇ ਉਸ ਖਾਤੇ ਵਿੱਚ ਵਿਆਜ ਦੇ ਨਾਲ ਦਾਅਵੇ ਦੀ ਅਦਾਇਗੀ ਕਰੇਗਾ। ਨਾਲ ਹੀ, ਬੈਂਕ RBI DEA ਫੰਡ ਤੋਂ ਜਮਾਂਕਰਤਾ ਨੂੰ ਦਿੱਤੀ ਗਈ ਓਨੀ ਹੀ ਰਕਮ ਦੇ ਰੀਫਿੰਡ ਲਈ ਦਾਅਵਾ ਫਾਰਮ ਜਮਾਂ ਕਰੇਗਾ।

ਸਾਰੇ ਅਕਿਰਿਆਸ਼ੀਲ ਖਾਤਿਆਂ ਅਤੇ ਬਗ਼ੈਰ ਦਾਅਵੇ ਵਾਲੇ ਜਮਾਂ/ਖਾਤਿਆਂ ਦੀ ਸਾਲਾਨਾ ਸਮੀਖਿਆ ਕੀਤੀ ਜਾਵੇਗੀ ਅਤੇ ਬੇਰਤ ਨੂੰ ਪੇਸ਼ ਕੀਤੀ ਜਾਵੇਗੀ।

ਹੋਰ ਬੈਂਕਿੰਗ ਸੇਵਾਵਾਂ

ਸਟਾਪ ਪੇਮੈਂਟ ਸਹੂਲਤ

ਬੈਂਕ ਜਮਾਂਕਰਤਾ ਦੁਆਰਾ ਜਾਰੀ ਕੀਤੇ ਗਏ ਚੈੱਕ ਦੇ ਸਬੰਧ ਵਿੱਚ ਉਹਨਾਂ ਤੋਂ ਸਟਾਪ ਪੇਮੈਂਟ ਨਿਰਦੇਸ਼ ਸਵੀਕਾਰ ਕਰੇਗਾ। ਸ਼ੁਲਕ ਲਾਗੂ ਹੋ ਸਕਦੇ ਹਨ ਅਤੇ ਇਸ ਬਾਰੇ ਪਹਿਲਾਂ ਹੀ ਦੱਸ ਦਿੱਤਾ ਜਾਵੇਗਾ ਅਤੇ ਬੈਂਕ ਦੀ ਵੈੱਬਸਾਈਟ 'ਤੇ ਅੱਪਡੇਟ ਕਰ ਦਿੱਤਾ ਜਾਵੇਗਾ।

ਸੁਰੱਖਿਅਤ ਜਮਾਂ ਲਾੱਕਰ

ਬੈਂਕ ਖਾਸ ਬੈਂਕ ਸ਼ਾਖਾ ਦੇ ਜ਼ਰੀਏ ਸੁਰੱਖਿਅਤ ਜਮਾਂ ਲਾੱਕਰ ਦੀ ਸਹੂਲਤ ਦਿੰਦਾ ਹੈ ਅਤੇ ਜਿੱਥੇ ਵੀ ਇਹ ਸਹੂਲਤ ਦਿੱਤੀ ਜਾਂਦੀ ਹੈ, ਉੱਥੇ ਸੁਰੱਖਿਅਤ ਜਮਾਂ ਲਾੱਕਰ ਦੀ ਅਲਾਟਮੈਂਟ, ਸੇਵਾ ਨਾਲ ਜੁੜੇ ਦੂਸਰੇ ਨਿਯਮਾਂ ਅਤੇ ਸ਼ਰਤਾਂ ਦੀ ਉਪਲੱਬਧਤਾ ਅਤੇ ਪਾਲਣਾ 'ਤੇ ਨਿਰਭਰ ਕਰੇਗੀ। ਲਾੱਕਰ ਅਲਾਟਮੈਂਟ ਨਾਲ ਜੁੜੀ ਜਾਣਕਾਰੀ ਬੈਂਕ ਦੀ ਵੈੱਬਸਾਈਟ 'ਤੇ ਅੱਪਡੇਟ ਕੀਤੀ ਜਾਂਦੀ ਹੈ।

ਖਾਤਿਆਂ ਨੂੰ ਬੰਦ ਕਰਨਾ

ਖਾਤੇ ਜਮਾਂਕਰਤਾ ਦੀ ਖਾਸ ਅਪੀਲ 'ਤੇ ਬੰਦ ਕੀਤੇ ਜਾ ਸਕਦੇ ਹਨ। ਸਾਂਝੇ ਖਾਤੇ ਸਿਰਫ ਸਾਂਝੇ ਖਾਤਾ ਧਾਰਕਾਂ ਦੀ ਅਪੀਲ 'ਤੇ ਹੀ ਬੰਦ ਕੀਤੇ ਜਾ ਸਕਦੇ ਹਨ।

ਬੈਂਕ ਸਹੀ ਨੋਟਿਸ ਦੇ ਕੇ ਚਾਲੂ, ਬੱਚਤ ਜਾਂ ਫਿਰ ਕਿਸੇ ਵੀ ਡਿਮਾਂਡ ਡਿਪਾਜ਼ੀਟ ਖਾਤੇ ਨੂੰ ਬੰਦ ਕਰਨ ਦਾ ਅਧਿਕਾਰ ਰੱਖਦਾ ਹੈ।

ਹੋਰ ਮਹੱਤਵਪੂਰਨ ਜਾਣਕਾਰੀ-

ਗਾਹਕ ਦੀ ਹਿੱਤਾਂ ਦੀ ਸੁਰੱਖਿਆ ਕਰਨੀ

ਬੈਂਕ ਖਾਤਾ ਖੋਲਦੇ ਸਮੇਂ ਗਾਹਕ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਮਹੱਤਵ ਦਿੰਦਾ ਹੈ ਅਤੇ ਡੈਟਾ ਸੁਰੱਖਿਆ ਨੂੰ ਸੁਨਿਸ਼ਚਿਤ ਕਰਦਾ ਹੈ।

ਬੈਂਕ ਗਾਹਕ ਦੀ ਜਾਣਕਾਰੀ ਦੇ ਬਗੈਰ ਇਸ ਜਾਣਕਾਰੀ ਦਾ ਇਸਤੇਮਾਲ ਸੇਵਾ ਜਾਂ ਉਤਪਾਦ ਦੀ ਕਰਾਸ ਸੈਲਿੰਗ ਲਈ ਨਹੀਂ ਕਰੇਗਾ। ਜੇਕਰ ਬੈਂਕ ਅਜਿਹੀ ਜਾਣਕਾਰੀ ਨੂੰ ਇਸਤੇਮਾਲ ਕਰਨ ਬਾਰੇ ਸੋਚਦਾ ਹੈ, ਤਾਂ ਇਹ ਪੂਰੀ ਤਰ੍ਹਾਂ ਨਾਲ ਖਾਤਾ ਧਾਰਕ ਦੀ ਸਹਿਮਤੀ ਨਾਲ ਹੋਵੇਗਾ।

ਬੈਂਕ ਗਾਹਕ ਦੀ ਸਪੱਸ਼ਟ ਅਤੇ ਵਿਸ਼ੇਸ਼ ਸਹਿਮਤੀ ਦੇ ਬਗੈਰ ਕਿਸੇ ਤੀਸਰੇ ਵਿਅਕਤੀ ਜਾਂ ਪਾਰਟੀ ਨੂੰ ਉਹਨਾਂ ਦੇ ਖਾਤੇ ਦੇ ਵੇਰਵਿਆਂ ਬਾਰੇ ਨਹੀਂ ਦੱਸੇਗਾ, ਜਦੋਂ ਤੱਕ ਕਿ ਕਾਨੂੰਨ/ਕਾਨੂੰਨੀ ਅਥਾਰਟੀਆਂ ਦੇ ਤਹਿਤ ਅਜਿਹਾ ਕਰਨਾ ਜ਼ਰੂਰੀ ਨਾ ਹੋਵੇ।

ਜਮਾਂ ਲਈ ਬੀਮਾ ਕਵਰ-

ਸਾਰੇ ਬੈਂਕ ਜਮਾਂ ਕੁਝ ਸੀਮਾਵਾਂ ਅਤੇ ਸ਼ਰਤਾਂ ਦੇ ਨਾਲ ਡਿਪਾਜ਼ਿਟ ਇੰਸ਼ੂਰੈਂਸ ਐਂਡ ਕਰੈਡਿਟ ਗਾਰੰਟੀ ਕਾਰਪੋਰੇਸ਼ਨ ਔਫ ਇੰਡੀਆ (DICGC) ਦੀ ਬੀਮਾ ਸਕੀਮ ਦੇ ਤਹਿਤ ਆਉਂਦੇ ਹਨ। ਮੌਜੂਦਾ ਬੀਮਾ ਕਵਰ ਦੇ ਵੇਰਵੇ ਜਮਾਂ ਕਰਾਉਣ ਵਾਲਿਆਂ ਨੂੰ ਦਿੱਤੇ ਜਾਣਗੇ। ਜ਼ਿਆਦਾ ਵੇਰਵਿਆਂ ਲਈ, ਗਾਹਕ www.dicgc.org.in 'ਤੇ ਲੈਂਗ-ਐਨ ਕਰ ਸਕਦਾ ਹੈ।

ਗਾਹਕ ਦਾ ਜਾਣਕਾਰੀ ਨਾ ਦੇ ਪਾਉਣਾ

ਕਿਸੇ ਮੌਜੂਦਾ ਗਾਹਕ ਦਾ ਬੈਂਕ ਦੁਆਰਾ ਕਾਨੂੰਨੀ ਜ਼ਿੰਮੇਦਾਰੀਆਂ ਨੂੰ ਪੂਰਾ ਕਰਨ ਵਾਸਤੇ ਜ਼ਰੂਰੀ ਵੇਰਵੇ ਨਾ ਦੇ ਪਾਉਣਾ ਵੀ ਗਾਹਕ ਨੂੰ ਸਹੀ ਨੋਟਿਸ ਦੇਣ ਤੋਂ ਬਾਅਦ ਖਾਤਾ ਬੰਦ ਹੋਣ ਦਾ ਕਾਰਨ ਬਣ ਸਕਦਾ ਹੈ।

ਸ਼ਿਕਾਇਤਾਂ ਅਤੇ ਤਕਲੀਫਾਂ ਦਾ ਨਿਪਟਾਰਾ

ਜੇ ਗਾਹਕ ਦਿੱਤੀ ਜਾਣ ਵਾਲੀ ਸੇਵਾ ਬਾਰੇ ਬੈਂਕ ਨੂੰ ਫੀਡਬੈਕ ਦੇਣਾ ਚਾਹੁੰਦੇ ਹਨ ਜਾਂ ਕੋਈ ਸ਼ਿਕਾਇਤ/ਤਕਲੀਫ ਹੈ, ਉਹ ਗਾਹਕ ਦੀਆਂ ਸ਼ਿਕਾਇਤਾਂ/ਤਕਲੀਫਾਂ ਨੂੰ ਸੰਭਾਲਣ ਲਈ ਬੈਂਕ ਦੁਆਰਾ ਤੈਅ ਕੀਤੀ ਗਈ ਅਥਾਰਿਟੀ ਨਾਲ ਸੰਪਰਕ ਕਰ ਸਕਦੇ ਹਨ। ਸ਼ਿਕਾਇਤਾਂ/ਤਕਲੀਫਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਅਤੇ ਸੰਪਰਕ ਦੀ ਜਾਣਕਾਰੀ ਸ਼ਾਖਾ ਦੀ ਜਗਾ/ਵੈੱਬਸਾਈਟ 'ਤੇ ਪ੍ਰਦਰਸ਼ਿਤ ਕੀਤੀ ਜਾਵੇਗੀ। ਸ਼ਾਖਾ ਦੇ ਅਧਿਕਾਰੀ ਸ਼ਿਕਾਇਤ ਦਰਜ ਕਰਨ ਦੀ ਪ੍ਰਕਿਰਿਆ ਬਾਰੇ ਸਾਰੀ ਜ਼ਰੂਰੀ ਜਾਣਕਾਰੀ ਦੇਣਗੇ। ਜੇਕਰ ਗਾਹਕ ਨੂੰ ਸ਼ਿਕਾਇਤ ਦੀ ਤਾਰੀਖ ਤੋਂ ਇਕ ਮਹੀਨੇ ਦੇ ਅੰਦਰ ਬੈਂਕ ਤੋਂ ਕੋਈ ਜਵਾਬ ਨਹੀਂ ਮਿਲਦਾ ਹੈ ਜਾਂ ਉਹ ਦਿੱਤੇ ਗਏ ਜਵਾਬ ਤੋਂ ਖੁਸ਼ ਨਹੀਂ ਹੈ, ਤਾਂ ਉਹਨਾਂ ਨੂੰ ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿਯੁਕਤ ਬੈਂਕਿੰਗ ਲੋਕਪਾਲ ਨਾਲ ਸੰਪਰਕ ਕਰਨ ਦਾ ਅਧਿਕਾਰ ਹੈ।

ਗਾਹਕ ਬੈਂਕ ਦੀ ਵਿਸਥਾਰਿਤ ਸ਼ਿਕਾਇਤ ਨੀਤੀ ਲਈ ਬੈਂਕ ਦੀ ਵੈੱਬਸਾਈਟ 'ਤੇ ਜਾ ਸਕਦੇ ਹਨ।

ਅਣਕਿਆਸੀ ਘਟਨਾ

ਫੇਰਸ ਮੈਜਿਓਰ ਘਟਨਾ (ਅਣਕਿਆਸੀ ਘਟਨਾ) ਦਾ ਮਤਲਬ ਹੈ ਭਗਵਾਨ ਦਾ ਕੀਤਾ ਹੋਇਆ ਕੰਮ, ਹੜ, ਸੇਕਾ, ਭੂਚਾਲ ਜਾਂ ਹੋਰ ਕੁਦਰਤੀ ਆਫ਼ਤਾਂ ਜਾਂ ਸਥਿਤੀ, ਆਫ਼ਤ, ਮਹਾਮਾਰੀ, ਅੱਤਵਾਦੀ ਹਮਲਾ, ਯੁੱਧ ਜਾਂ ਦੰਗੇ, ਨਿਊਕਲੀਅਰ, ਕੈਮੀਕਲ ਜਾਂ

ਬਾਇਓਲੋਜੀਕਲ ਕੰਟੈਮੀਨੇਸ਼ਨ, ਉਦਯੋਗਿਕ ਐਕਸ਼ਨ, ਬਿਜਲੀ ਜਾਣਾ, ਕੰਪਿਊਟਰ ਖਰਾਬ ਹੋਣਾ ਜਾਂ ਤੋੜ-ਫੋੜ ਅਤੇ ਇਮਾਰਤਾਂ ਦਾ ਡਿੱਗਣਾ, ਅੱਗ, ਧਮਾਕਾ ਜਾਂ ਦੁਰਘਟਨਾ ਜਾਂ ਅਜਿਹੇ ਦੂਸਰੇ ਕੰਮ ਜੋ ਕਿ ਬੈਂਕ ਦੇ ਕੰਟਰੋਲ ਤੋਂ ਬਾਹਰ ਹੋਣ।

ਜਦੋਂ ਤੱਕ ਅਣਕਿਆਸੀ ਘਟਨਾ ਜਾਂ ਹਾਲਾਤ ਦੇ ਕਾਰਨ ਕੰਮ ਕਰਨ ਨਾਮੁਮਕਿਨ ਬਣਿਆ ਰਹਿੰਦਾ ਹੈ, ਉਦੋਂ ਤੱਕ ਬੈਂਕ ਦੀਆਂ ਜ਼ਿੰਮੇਦਾਰੀਆਂ ਨੂੰ ਪੂਰਾ ਕਰਨਾ ਰੋਕ ਦਿੱਤਾ ਜਾਵੇਗਾ। ਸਰਵੋਤਮ ਯਤਨ ਦੇ ਆਧਾਰ 'ਤੇ, ਬੈਂਕ ਅਣਕਿਆਸੀ ਘਟਨਾ ਦੇ ਨਤੀਜਿਆਂ ਨੂੰ ਘੱਟ ਕਰਨ ਲਈ ਉੱਚਿਤ ਕਾਰਵਾਈ ਕਰਨ ਲਈ ਵਚਨਬੱਧ ਹੈ। ਕਿਸੇ ਵੀ ਉਦਯੋਗਿਕ ਕਾਰਵਾਈ, ਬਿਜਲੀ ਜਾਣਾ, ਕੰਪਿਊਟਰ ਦੀ ਖਰਾਬੀ ਜਾਂ ਤੋੜ-ਫੋੜ ਦੀ ਸਥਿਤੀ ਵਿੱਚ ਬੈਂਕ ਆਪਣੀਆਂ ਸੇਵਾਵਾਂ ਦੀ ਤਜਵੀਜ਼ ਵਿੱਚ ਦੇਰੀ ਨੂੰ ਘੱਟ ਕਰਨ ਲਈ ਉੱਚਿਤ ਕਦਮ ਉਠਾਏਗਾ ਅਤੇ ਆਪਣੇ ਗਾਹਕਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਦਾ ਯਤਨ ਕਰੇਗਾ।

ਸ਼ਾਸਨ

ਨਿਆਮਕ ਦਿਸ਼ਾ-ਨਿਰਦੇਸ਼ਾਂ ਵਿੱਚ ਕਿਸੇ ਵੀ ਬਦਲਾਵ ਦੇ ਮਾਮਲੇ ਵਿੱਚ ਇਸ ਨੀਤੀ ਦੀ ਸਾਲਾਨਾ ਜਾਂ ਉਸ ਤੋਂ ਪਹਿਲਾਂ ਸਮੀਖਿਆ ਕੀਤੀ ਜਾਵੇਗੀ।

ਅੰਤਿਕਾ 1 ਸ਼ਬਦਾਵਲੀ

[ਯੂਨਿਟ ਦੀ ਸ਼ਬਦਾਵਲੀ ਨਾਲ ਲਿੰਕ ਕਰੋ ਜੋ ਕ ਯੂਨਿਟ ਦੇ ਮੈਂਡੇਟ, ਨੀਤੀਆਂ ਅਤੇ ਮਾਨਕਾਂ ਦੀ ਵਿਆਖਿਆ ਕਰਨ ਲਈ ਜ਼ਰੂਰੀ ਸਾਰੇ ਸ਼ਬਦਾਂ, ਸੰਖੇਪ ਅੱਖਰਾਂ ਅਤੇ ਸੰਖੇਪ ਅੱਖਰਾਂ ਦੀ ਪਰਿਭਾਸ਼ਾਵਾਂ ਨਿਰਧਾਰਿਤ ਕਰਦਾ ਹੈ]

GOI- ਭਾਰਤ ਸਰਕਾਰ

DBIL- DBS Bank India Ltd

DBL- DBS Bank Ltd

WOS- ਪੂਰੀ ਤਰਾਂ ਨਾਲ ਮਾਲਕੀਅਤ ਵਾਲੀ ਸਹਾਇਕ ਕੰਪਨੀ

ALCO- ਐਸੈੱਟ ਲਾਇਆਬਿਲਿਟੀ ਕਮੇਟੀ

DBT- ਡਾਇਰੈਕਟ ਬੈਨੀਫਿਟ ਟਰਾਂਸਫਰ

PAN- ਸਥਾਈ ਖਾਤਾ ਸੰਖਿਆ

KYC- ਆਪਣੇ ਗਾਹਕ ਨੂੰ ਜਾਣੋ

FCNR ਜਮਾਂ- ਵਿਦੇਸ਼ੀ ਕਰੰਸੀ ਗੈਰ-ਨਿਵਾਸੀ ਜਮਾਂ ਖਾਤਾ

NRE- ਗੈਰ-ਨਿਵਾਸੀ ਬਾਹਰੀ ਰੁਪਇਆ ਖਾਤਾ

NRO- ਗੈਰ-ਨਿਵਾਸੀ ਸਾਧਾਰਨ ਰੁਪਇਆ ਖਾਤਾ

PIO/OCI- ਭਾਰਤੀ ਮੂਲ ਦਾ ਵਿਅਕਤੀ/ਭਾਰਤ ਦਾ ਉਦਰਸੀਜ ਨਾਗਰਿਕ

CERSAI-ਸੈਂਟਰਲ ਰਜਿਸਟਰੀ ਐਂਡ ਸਕਿਓਰਿਟੀ ਐਜੈਂਸੀ ਐਸੈੱਟ ਰੀਕੰਸਟਰਕਸ਼ਨ ਐਂਡ ਸਕਿਊਰਿਟੀ ਇੰਟਰੱਸਟ ਐਂਡ ਇੰਡੀਆ

CKYCR-ਸੈਂਟਰਲ KYC ਰਜਿਸਟਰੀ

PID – ਨਿੱਜੀ ਜਾਣਕਾਰੀ ਵੇਰਵੇ

OVD – ਅਧਿਕਾਰਤ ਰੂਪ ਵਿੱਚ ਵੈਧ ਦਸਤਾਵੇਜ਼

ਅੰਤਿਕਾ 2 ਬਲਕ ਡਿਪਾਜ਼ਿਟ ਲਈ IBG ਰੇਟ ਅਪਡੇਸ਼ਟ ਪ੍ਰਕਿਰਿਆ

ਲੜੀ ਨੰਬਰ	ਗਤੀਵਿਧੀ	ਜ਼ਿੰਮੇਵਾਰੀ	ਸਮਾਂ-ਸੀਮਾ (T ਪ੍ਰਭਾਵੀ ਤਾਰੀਖ ਹੈ)
1	ਕੰਪਨੀ ਪੋਰਟਲ 'ਤੇ ਕਾਰਪੋਰੇਟ ਟ੍ਰਜ਼ਰੀ ਟੀਮ ਦੁਆਰਾ ਪ੍ਰਕਾਸ਼ਿਤ ਦੈਨਿਕ ਬੋਲੀ FTP ਫਾਈਲ <INDIA_DEPOSITS>	GTS	T ਕੰਮਕਾਜੀ ਦਿਨ
2	ਦੁਪਹਿਰ 12.30 ਵਜੇ ਤੱਕ ਫਰੰਟਲਾਈਨ ਸਟਾਫ ਨੂੰ ਮੇਲ 'ਤੇ ਅੰਤਰ ਦਰ ਕਾਰਡ ਜਾਰੀ ਕਰੋ	GTS FD ਡੈਸਕ	T ਕੰਮਕਾਜੀ ਦਿਨ
3	ਸੰਬੰਧਤ ਸੁਧਾਰ ਦਰ ਵਾਲੇ ਟੇਬਲਾਂ - TDGEN, TDNCB ਅਤੇ TDDIS ਨੂੰ ਕਵਰ ਕਰਦੇ ਹੋਏ ਦਰ ਬਦਲਾਵ ਲਈ PCRf ਤਿਆਰ ਕਰੋ	GTS FD ਡੈਸਕ	T ਕੰਮਕਾਜੀ ਦਿਨ
4	ਇਹ ਪੁਸ਼ਟੀ ਕਰਨ ਲਈ PCRf ਟੈਪਲੇਟ ਦੀ ਜਾਂਚ ਕੀਤੀ ਜਾਂਦੀ ਹੈ ਕਿ FD ਦਰ ਵਿੱਚ ਬਦਲਾਵ PCRf ਫਾਈਲ ਵਿੱਚ ਸਹੀ ਢੰਗ ਨਾਲ ਦਿਖਾਈ ਦੇ ਰਹੇ ਹਨ	GTS FD ਡੈਸਕ	T ਕੰਮਕਾਜੀ ਦਿਨ
5	ਫਿਨੇਕਲ ਵਿੱਚ ਅੱਪਡੇਟ ਲਈ PCRf ਟੈਪਲੇਟ ਨੂੰ ਦੁਪਹਿਰ 1 ਵਜੇ ਤੱਕ ਸ਼ਾਖਾ ਉਪਸ ਟੀਮ ਨਾਲ ਸਾਂਝਾ ਕੀਤਾ ਜਾਂਦਾ ਹੈ	GTS FD ਡੈਸਕ	T ਕੰਮਕਾਜੀ ਦਿਨ
6	ਸ਼ਾਖਾ ਉਪਸ ਟੀਮ ਫਿਨੇਕਲ ਵਿੱਚ ਸੰਸ਼ੋਧਿਤ ਵਿਆਜ ਦਰਾਂ ਨੂੰ ਬਦਲੇਗੀ-ਨਿਰਮਾਤਾ ਦੁਆਰਾ ਉਤਪਾਦਨ ਅਤੇ ਜਾਂਚਕਰਤਾ ਦੁਆਰਾ ਮਾਨਤਾ ਹਾਸਲ ਅਤੇ ਦੁਪਹਿਰ 2.30 ਵਜੇ ਤੋਂ ਪਹਿਲਾਂ ਤਸਦੀਕ ਲਈ TD ਉਪਸ ਤੋਂ ਪੁਸ਼ਟੀ ਕੀਤੀ ਜਾਵੇਗੀ	ਸ਼ਾਖਾ ਉਪਸ	T ਕੰਮਕਾਜੀ ਦਿਨ
7	ਸਾਰੇ ਪ੍ਰਭਾਵਿਤ ਟੇਬਲਾਂ ਲਈ ਫਿਨੇਕਲ ਪ੍ਰੋਡਕਸ਼ਨ ਵਿੱਚ ਦਰਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੁਪਹਿਰ 3 ਵਜੇ ਤੱਕ GTS FD ਡੈਸਕ ਨੂੰ ਇਸ ਦੀ ਪੁਸ਼ਟੀ ਕੀਤੀ ਜਾਵੇਗੀ	TD ਉਪਸ	T ਕੰਮਕਾਜੀ ਦਿਨ

ਅੰਤਿਕਾ 3 ਸੰਸਕਰਨ ਇਤਿਹਾਸ

ਸੰਸਕਰਨ	ਜਾਰੀ ਕਰਨ ਦੀ ਤਾਰੀਕ	ਮੁੱਖ ਬਦਲਾਵਾਂ ਦਾ ਸਾਰਾਂਸ਼
1.0	ਫਰਵਰੀ 2022	- DBS ਅਤੇ e-LVB ਵਿਚਾਲੇ ਨੀਤੀ ਦਾ ਤਾਲਮੇਲ
2.0	ਜੂਨ 2023	- ਆਧਾਰ OTP ਆਧਾਰਿਤ ਮਿਆਦੀ ਜਮਾਂ ਸ਼ਾਮਲ ਹੈ - FCNR (B) ਸਲੈਬ ਜੋੜਿਆ ਗਿਆ ਹੈ - ਸੁਰੱਖਿਅਤ ਜਮਾਂ ਲਾੱਕਰ ਸ਼ਾਮਲ ਹੈ - ਸਮੀਖਿਆ ਮਿਆਦ ਸ਼ਾਮਲ ਹੈ
3.0	ਅਗਸਤ 2024	- ਬਲਕ ਡਿਪਾਜ਼ਟ ਵਰਗੀਕਰਨ ਵਿੱਚ ਬਦਲਾਵ - ਸੁਪਰ ਸੀਨੀਅਰ ਸਿਡੀਜਨਜ਼ ਦਾ ਸਮਾਵੇਸ਼ - ਦਾਅਵਾ ਨਾ ਕੀਤੇ ਗਏ ਜਮਾਂ/ਗੈਰ-ਸੰਚਾਲਿਤ ਖਾਤਿਆਂ ਖਾਤਿਆਂ ਦੀ ਮਿਆਦੀ ਸਮੀਖਿਆ ਨੂੰ ਸਪੱਸ਼ਟ ਰੂਪ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ
4.0	ਅਕਤੂਬਰ 2025	- ਵਿਸ਼ੇਸ਼ ਲੋੜਾਂ ਵਾਲੇ ਗਾਹਕਾਂ ਲਈ ਗਾਰਡੀਅਨਸ਼ਿਪ - RBI DEA ਫੰਡ ਵਿੱਚ ਦਾਅਵਾ ਨਾ ਕੀਤੇ ਗਏ ਜਮਾਂ ਨੂੰ ਤਬਦੀਲ ਕਰਨ ਦੀ ਸਮਾਂ ਮਿਆਦ ਨੂੰ 3 ਮਹੀਨੇ ਤੋਂ ਵਧਾ ਕੇ 1 ਮਹੀਨਾ ਕਰਨਾ - ਬੱਚਤ ਖਾਤਿਆਂ 'ਤੇ ਵਾਧੂ ਵਿਆਜ ਦਰ ਅਤੇ e-LVB ਸੇਵਾਮੁਕਤ ਸਟਾਫ ਲਈ ਵਿਸ਼ੇਸ਼ ਵਿਆਜ ਦਰਾਂ ਲਈ ਖੰਡ ਦਾ ਜੋੜ - ਸਮੇਂ ਤੋਂ ਪਹਿਲਾਂ ਮਿਆਦੀ ਜਮਾਂ ਬੰਦ ਕਰਨ 'ਤੇ ਵਿਆਜ ਗਣਨਾ 'ਤੇ ਖੰਡ ਦਾ ਸੁਧਾਰ